

ਪਰਮੇਸ਼ੁਰ ਦੀ ਸੰਤਾਨ

ਫ੍ਰੈਕਲਿਨ ਵੱਲੋਂ ਇੱਕ ਅਧਿਐਨ

1 ਯੂਹੰਨਾ 3:2 ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ. . .

- “ਹੁਣ” – ਇਹ ਕਿਰਿਆ ਵਿਸ਼ੇਸ਼ ਤਬਦੀਲੀ ਜਾਂ ਕਿਸੇ ਗੱਲ ਤੇ ਜ਼ੋਰ ਦੇਣ ਲਈ ਇਸਤੇਮਾਲ ਹੁੰਦਾ ਹੈ, ਨਾ ਕਿ ਇਹ ਕਿ ਕੋਈ ਕਿਰਿਆ ਸ਼ੁਰੂ ਹੀ ਹੋਈ ਹੈ। (ਸਟ੍ਰੋਂਗ ਦੀਆਂ ਯੂਨਾਨੀ / ਇਬਰਾਨੀ ਪਰਿਭਾਸ਼ਾਵਾਂ)
- “ਬੱਚੇ” – ਬੀਜ ਤੋਂ ਪੈਦਾ ਕਰਨ ਦੇ ਇੱਕ ਮੂਲ ਸ਼ਬਦ ਅਰਥ ਤੋਂ ਨਿਕਲਿਆ ਸ਼ਬਦ।

ਇਬਰਾਨੀਆਂ 2:11-13 ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸੱਚੇ ਇੱਕ ਤੋਂ ਹੀ ਹਨ। ਇਸ ਕਰਕੇ ਉਹ ਉਨ੍ਹਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ।¹² ਪਰ ਏਹ ਕਹਿੰਦਾ, ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ ...¹³ ... ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ੁਰ ਨੇ ਮੈਨੂੰ ਬਖਸ਼ੇ।

(ਭਰਾ – ਇਸ ਦੇ ਯੂਨਾਨੀ ਸ਼ਬਦ ਦਾ ਸ਼ਾਬਦਿਕ ਅਰਥ ਹੈ “ਇੱਕੋ ਕੁੱਖ ਵਿੱਚੋਂ ਪੈਦਾ ਹੋਇਆ”)

ਹੇਠਾਂ ਮੂਲ ਯੂਨਾਨੀ ਸ਼ਬਦਾਂ ਦਾ ਇੱਕ ਅਧਿਐਨ ਦਿੱਤਾ ਗਿਆ ਹੈ ਤਾਂ ਕਿ ਇਨ੍ਹਾਂ ਦੇ ਅਸਲੀ ਅਤੇ ਮੂਲ ਅਰਥਾਂ ਨੂੰ ਸਮਝਿਆ ਜਾ ਸਕੇ ਅਤੇ ਇਨ੍ਹਾਂ ਦੇ ਦੂਜੇ ਸੰਭਾਵਤ ਅਨੁਵਾਦਾਂ ਤੇ ਗੌਰ ਕੀਤਾ ਜਾ ਸਕੇ।

ਕਿਉਂਕਿ ਇਹ ਅਧਿਐਨ ਸਾਡੀ ਸੋਚ ਨੂੰ ਚੁਨੌਤੀ ਦੇਵੇਗਾ, ਇਸ ਕਰਕੇ 14 ਨਵੰਬਰ, 2009 ਦੇ ਵਾਲ ਸਟ੍ਰੀਟ ਪੱਤ੍ਰਿਕਾ ਵਿੱਚੋਂ ਲਿਆ ਗਿਆ ਇਹ ਕਥਨ ਸਾਨੂੰ ਇਸ ਅਧਿਐਨ ਵਾਸਤੇ ਤਿਆਰ ਕਰਨ ਲਈ ਮਹੱਤਵਪੂਰਣ ਅਤੇ ਢੁੱਕਵਾਂ ਹੈ।

“ਸਾਡਾ ਮਨ ਜ਼ਿਆਦਾਤਰ, ਹਾਂ ਵਿਚ ਹਾਂ ਮਿਲਾਉਣ ਵਾਲੇ ਉਸ ਵਿਅਕਤੀ ਵਾਂਗ ਹੈ ਜੋ ਉਸੇ ਗੱਲ ਨੂੰ ਦੁਹਰਾਉਂਦਾ ਹੈ ਜਿਸ ਤੇ ਤੁਸੀਂ ਵਿਸ਼ਵਾਸ ਕਰਨਾ ਚਾਹੁੰਦੇ ਹੋ। ਮਨੋਵਿਗਿਆਨੀ ਇਸ ਨੂੰ “ਤਸਦੀਕੀ ਪੱਖਪਾਤ” ਕਹਿੰਦੇ ਹਨ।”

ਮਨੋਵਿਗਿਆਨਕ ਅਧਿਐਨ ਦੇ ਹਾਲ ਹੀ ਵਿਚ ਹੋਏ ਇੱਕ ਵਿਸ਼ਲੇਸ਼ਣ ਵਿਚ ਜਿਸ ਵਿਚ ਲਗਭਗ 8,000 ਲੋਕਾਂ ਨੇ ਹਿੱਸਾ ਲਿਆ ਸੀ, ਇਹ ਸਿੱਟਾ ਨਿੱਕਲਿਆ ਕਿ ਦੁਗੁਣੀ ਸੰਭਾਵਨਾ ਇਸ ਗੱਲ ਦੀ ਹੈ ਕਿ ਲੋਕ ਜਿਸ ਗੱਲ ਤੇ ਵਿਸ਼ਵਾਸ ਕਰਦੇ ਹਨ, ਉਸੇ ਨਾਲ ਸੰਬੰਧਤ ਜਾਣਕਾਰੀ ਵਿੱਚ ਰੁੱਚੀ ਰੱਖਦੇ ਹਨ, ਤਾਂ ਜੋ ਉਨ੍ਹਾਂ ਦੇ ਵਿਸ਼ਵਾਸ ਦੀ ਤਸਦੀਕ ਹੋ ਸਕੇ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਨੂੰ ਚੁਨੌਤੀ ਦੇਣ ਵਾਲੇ ਪ੍ਰਮਾਣ ਤੇ ਗੌਰ ਕਰਨ ਦੀ ਜ਼ਰੂਰਤ ਹੁੰਦੀ ਹੈ।

ਅਟਲਾਂਟਾਂ ਵਿਚ ਏਮੇਰੀ ਯੂਨੀਵਰਸਿਟੀ ਦੇ ਇੱਕ ਮਨੋਵਿਗਿਆਨਕ ਨੇ ਕਿਹਾ ਹੈ: “ਉਸ ਜਾਣਕਾਰੀ ਤੇ ਧਿਆਨ ਕੇਂਦ੍ਰਿਤ ਕਰਨਾ ਅਸਾਨ ਹੈ ਜੋ ਸਾਡੀ ਕਲਪਨਾ ਦਾ ਸਮਰਥਨ ਕਰਦੀ ਹੈ, ਬਜਾਇ ਉਸ ਸਬੂਤ ਦੀ ਖੋਜ ਕਰਨ ਦੇ ਜੋ ਇਸ ਨੂੰ ਝੂਠਾ ਸਿੱਧ ਕਰ ਸਕਦਾ ਹੈ।”

ਸੱਚਾਈ ਇਹ ਹੈ ਕਿ ਬਿਨਾਂ ਪੱਖਪਾਤ ਦੇ ਵਚਨ ਦਾ ਅਧਿਐਨ ਕਰਨ ਲਈ ਸਾਨੂੰ ਕਹਿਣਾ ਪਵੇਗਾ ਕਿ, “ਹਾਂ”,
ਉਪਰੋਕਤ ਗੱਲ ਮੇਰੇ ਬਾਰੇ ਵੀ ਸੱਚ ਹੈ।”

ਕਿਉਂ ਜੇ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼
ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।

ਯਸਾਯਾਹ 55:8-9

ਇਸ ਲਈ, ਪੂਰੀ ਮਿਹਨਤ ਨਾਲ ਸੱਚਾਈ ਦੀ ਖੋਜ ਕਰਨ ਲਈ ਅਤੇ ਬਿਨਾਂ ਕਿਸੇ ਪੱਖਪਾਤ ਦੇ ਇੱਕ ਵਿਕਲਪਕ
ਅਨੁਵਾਦ ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਹੇਠ ਦਿੱਤੇ ਅਧਿਐਨ ਤੇ ਮਨਨ ਕਰੀਏ।

ਯੂਹੰਨਾ 3:3-8 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ

ਸਿਰਿਓਂ ਨਾ ਜੰਮੇ (ἀνωθεν – ਸ਼ਾਬਦਿਕ ਅਰਥ: ਉੱਪਰ ਤੋਂ ਜਾਂ ਆਰੰਭ ਤੋਂ) ਪਰਮੇਸ਼ੁਰ ਦੇ ਰਾਜ ਨੂੰ ਵੇਖ (ιδεῖν
– ਵੇਖਣਾ ਜਾਂ ਜਾਣਨਾ) ਨਹੀਂ ਸੱਕਦਾ। (ਦਾਖਲ ਹੋਣਾ ਨਹੀਂ ਪਰ ਵੇਖਣਾ)

(4) ਨਿਕੁਦੇਮੁਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ਜੰਮ ਸੱਕਦਾ ਹੈ? ਕੀ ਇਹ ਹੋ ਸੱਕਦਾ
ਹੈ ਜੇ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਬੀ ਵਾਰ ਜਾਵੇ ਅਤੇ ਜੰਮੇ?

- ਨਿਕੁਦੇਮੁਸ ਇਸ ਗੱਲ ਵਿਚ ਸਹੀ ਸੀ ਕਿ ਯਿਸੂ “ਕੁਦਰਤੀ ਜਨਮ” ਦੇ ਵਿਸ਼ੇ ਵਿਚ ਗੱਲ ਕਰ ਰਿਹਾ ਸੀ। ਪਰ ਉਹ ਇਸ ਗੱਲ ਨੂੰ ਨਹੀਂ ਸਮਝ ਸਕਿਆ ਸੀ ਕਿ ਯਿਸੂ ਮਨੁੱਖ ਦੇ ਕੁਦਰਤੀ ਜਨਮ ਦੇ ਮੁੱਢ ਦੀ ਗੱਲ ਕਰ ਰਿਹਾ ਸੀ। ਨਿਕੁਦੇਮੁਸ ਦੀ ਵਿਆਖਿਆ ਯਿਸੂ ਦੇ ਸ਼ਬਦਾਂ ਦਾ ਸਹੀ ਅਰਥ ਨਹੀਂ ਦੱਸਦੀ, ਪਰ ਕੇਵਲ ਉਸ ਦੀ ਆਪਣੀ ਗਲਤਫਹਿਮੀ ਨੂੰ ਪਰਗਟ ਕਰਦੀ ਹੈ।
- ਵਚਨ ਵਿਚ ਅਕਸਰ ਲੋਕਾਂ ਨੇ ਯਿਸੂ ਨੂੰ ਗਲਤ ਸਮਝਿਆ। ਆਇਤ 10 ਦੇ ਵਿਚ **ਨਿਕੁਦੇਮੁਸ ਦੀ ਗਲਤਫਹਿਮੀ** ਸਾਫ ਤੌਰ ਤੇ ਦਿਖਾਈ ਦਿੰਦੀ ਹੈ: ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ?

(5) ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ **ਜਲ ਅਰ ਆਤਮਾ** ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ **ਵੜ** ਨਹੀਂ ਸੱਕਦਾ।”

- “ਜਲ ਤੋਂ ਜੰਮੇ” ਦਾ ਅਰਥ ਹੈ **ਕੁਦਰਤੀ** ਜਨਮ ਹੈ; “ਅਰ ਆਤਮਾ” **ਆਤਮਿਕ** ਜਨਮ ਦੇ ਵਿਸ਼ੇ ਵਿਚ ਗੱਲ ਕਰਦਾ ਹੈ। ਸਿਰਫ ਉਹੋ ਵਿਅਕਤੀ, ਜਿਸ ਦੇ ਇਹ ਦੋਵੇਂ ਜਨਮ ਹੋਏ ਹਨ, (1) ਕੁਦਰਤੀ “ਉੱਪਰ ਤੋਂ” ਅਤੇ (2) ਆਤਮਿਕ “ਆਤਮਾ ਤੋਂ,” ਕੇਵਲ ਉਹੋ “ਪਰਮੇਸ਼ੁਰ ਦੇ ਰਾਜ ਵਿਚ ਵੜ ਸਕਦਾ ਹੈ।”

- ਆਇਤ 3 ਵਿਚ ਯਿਸੂ ਕਹਿ ਰਿਹਾ ਹੈ ਕਿ ਮਨੁੱਖ ਨੂੰ “ਉੱਪਰ ਤੋਂ ਜਨਮ” ਜਨਮ ਲੈਣਾ ਜ਼ਰੂਰੀ ਹੈ ਤਾਂ ਕਿ ਉਹ ਪਰਮੇਸੁਰ ਦੇ ਰਾਜ ਨੂੰ ਜਾਣ (ਪਛਾਣ ਅਤੇ ਸਮਝ) ਸਕੇ। ਆਇਤ 5 ਵਿਚ ਯਿਸੂ ਕਹਿ ਰਿਹਾ ਹੈ ਕਿ ਇੱਕ ਮਨੁੱਖ ਨੂੰ ਪਰਮੇਸੁਰ ਦੇ ਰਾਜ ਵਿਚ ਵੜਨ ਦੇ ਲਈ “ਆਤਮਾ ਤੋਂ ਜਨਮ ਲੈਣਾ” ਜ਼ਰੂਰੀ ਹੈ। ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ ਹਨ ਜੋ ਵੱਖ-ਵੱਖ ਸਮੇਂ ਤੇ ਵਾਪਰਦੀਆਂ ਹਨ।

(6) ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ।

- ਦੋ ਅਲੱਗ ਅਤੇ ਵੱਖ-ਵੱਖ ਘਟਨਾਵਾਂ- ਦੋ ਅਲੱਗ ਅਤੇ ਵੱਖ-ਵੱਖ ਜਨਮ।

(7) ਅਚਰਜ ਨਾ ਮੰਨੀਂ ਜੇ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜ਼ਰੂਰ ਹੈ। (ἀνωθεν – ਸ਼ਾਬਦਿਕ ਅਨੁਵਾਦ: ਉੱਪਰ ਤੋਂ)

- ਯਿਸੂ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ “ਆਤਮਾ ਤੋਂ ਜਨਮ ਲੈਣ ਲਈ,” ਤੁਹਾਡਾ ਪਹਿਲਾ ਜਾਂ ਕੁਦਰਤੀ ਜਨਮ (“ਸਰੀਰ ਦਾ ਜਨਮ”) “ਉੱਪਰ ਤੋਂ ਹੋਣਾ” ਜ਼ਰੂਰੀ ਹੈ।

(8) ਪੈਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੇ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ। ਹਰ ਕੋਈ ਜੋ ਆਤਮਾ ਤੋਂ ਜੰਮਿਆ ਸੇ ਇਹੋ ਜਿਹਾ ਹੈ।

- ਯਿਸੂ ਨਿਕੁਦੇਮੁਸ ਦੀ ਸੋਚ ਨੂੰ ਦਰੁਸਤ ਕਰ ਰਿਹਾ ਹੈ ਕਿ ਗੱਲ “ਨਵੇਂ ਸਿਰਿਓਂ ਜਨਮ ਲੈਣ” ਦੀ ਨਹੀਂ ਹੈ, ਪਰ ਇਹ ਕਿ ਤੁਸੀਂ “ਕਿੱਥੋਂ ਆਉਂਦੇ ਹੋ,” ਹਵਾ ਵਾਂਗ – ਕਿਉਂਕਿ ਮਨੁੱਖ ਇਸ ਬਾਰੇ ਕੁਝ ਨਹੀਂ ਕਰ ਸਕਦਾ ਅਤੇ ਨਹੀਂ ਦੱਸ ਸਕਦਾ ਕਿ ਇਹ ਕਿੱਥੋਂ ਆਉਂਦੀ ਹੈ – ਇਸ ਦਾ ਕੰਟਰੋਲ ਮਨੁੱਖ ਦੇ ਹੱਥ ਵਿੱਚ ਨਹੀਂ, ਪਰ “ਉੱਪਰ ਤੋਂ ਹੈ,” ਹਰ ਕੋਈ ਜੋ ਆਤਮਾ ਤੋਂ ਜੰਮਿਆ ਸੇ ਇਹੋ ਜਿਹਾ ਹੈ।

(9-10) ਨਿਕੁਦੇਮੁਸ ਨੇ ਉਸ ਨੂੰ ਉੱਤਰ ਦਿੱਤਾ, “ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ?” 10 ਯਿਸੂ ਨੇ ਉਹ ਨੂੰ ਉੱਤਰ ਦਿੱਤਾ, “ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ?”

- ਅਸੀਂ ਨਿਕੁਦੇਮੁਸ ਦੇ ਵਾਂਗ ਉਲਝਣ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਹਾਂ। ਸਾਡੇ ਲਈ ਇਨ੍ਹਾਂ ਗੱਲਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਇਸੇ ਲਈ ਅਸੀਂ ਇਹ ਅਧਿਐਨ ਕਰ ਰਹੇ ਹਾਂ।

ἀνω - ਸਥਾਨ ਦਾ ਕਿਰਿਆ ਵਿਸ਼ੇਸ਼ਣ - ਉੱਪਰ

ਰਸੂਲਾਂ ਦੇ ਕਰਤੱਬ 2:19 ਅਤੇ ਉਤਾਹਾਂ (ἀνω - ano) ਅਕਾਸ਼ ਵਿੱਚ ਅਚੰਭੇ, ਅਰ ਹਿਠਾਹਾਂ ਧਰਤੀ ਉੱਤੇ ਨਿਸ਼ਾਨ।

ਗਲਾਤੀਆਂ 4:26 ਪਰ ਯਰੂਸ਼ਲਮ ਜੋ ਉਤਾਹਾਂ (ἀνω) ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।

ਕੁਲੁੱਸੀਆਂ 3:1 ਸੇ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹਾਂ (ἀνω) ਦੀਆਂ ਗੱਲਾਂ ਦੇ ਮਗਰ ਲੱਗੋ ਰਹੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਪਾਸੇ ਬੈਠਾ ਹੈ।

ਯੂਹੰਨਾ 8:23 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ (ἀνω) ਦਾ ਹਾਂ। ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ।

ἀνωθεν - ਸਥਾਨ ਦਾ ਕਿਰਿਆ ਵਿਸ਼ੇਸ਼ਣ

1. ਸਥਿਤੀ, ਉੱਪਰ ਤੋਂ:

ਮੱਤੀ 27:51 ਅਤੇ ਮਰਕੁਸ 15:38 ਅਰ ਵੇਖੋ, ਹੈਕਲ ਦਾ ਪੜਦਾ ਉੱਪਰੋਂ (ἀνωθεν - ਉੱਪਰ ਤੋਂ) ਲੈਕੇ ਹੇਠਾਂ ਤਾਈਂ ਪਾਟ ਕੇ ਦੇ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ। ਅਰਥ “ਉੱਪਰ ਤੋਂ” ਹੈ ਅਤੇ ਇਸ ਦਾ ਅਨੁਵਾਦ ਇਸੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਅੰਗ੍ਰੇਜ਼ੀ ਵਿੱਚ ਬੋਲਣ ਦਾ ਤਰੀਕਾ ਹੈ: “ਉੱਤੇ ਤੋਂ”

ਯੂਹੰਨਾ 3:31 ਜਿਹੜਾ ਉੱਪਰੋਂ (ἀνωθεν) ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਹੀ ਦਾ (ἐκ) ਹੈ ਅਤੇ ਧਰਤੀ ਦੀ ਬੋਲਦਾ ਹੈ। ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ।

- ਸਟ੍ਰੋਂਗ ਦੇ ਸ਼ਬਦ ਨੰਬਰ #1537 ਏਕ - ਇੱਕ ਪ੍ਰਾਥਮਿਕ ਪੂਰਵਸਰਗ ਹੈ ਜੋ ਮੁੱਢ ਜਾਂ ਅਰੰਭ ਨੂੰ ਦਰਸਾਉਂਦਾ ਹੈ।
- ਯਿਸੂ ਇੱਥੇ ਸਪੱਸ਼ਟ ਤੌਰ ਤੇ ਇੱਕ ਵਿਅਕਤੀ ਦੇ ਮੁੱਢ ਨੂੰ ਪਰਗਟ ਕਰ ਰਿਹਾ ਹੈ - ਜਿੱਥੋਂ ਵਿਅਕਤੀ ਦੀ ਸ਼ੁਰੂਆਤ ਹੁੰਦੀ ਹੈ।

ਯੂਹੰਨਾ 19:11 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਜੇ ਤੈਨੂੰ ਇਹ ਉੱਪਰੋਂ (ἀνωθεν) ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ। ਇਸ ਕਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹ ਦਾ ਪਾਪ ਵੱਧ ਹੈ।

ਯੂਹੰਨਾ 19:23 ਫੇਰ ਸਿਪਾਹੀਆਂ ਨੇ ਜਾਂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਸੀ ਤਾਂ ਉਹ ਦੇ ਬਸਤਰ ਲੈ ਕੇ . . . ਅਰ ਉਹ ਕੁੜਤਾ ਸੀਤੇ ਬਿਨਾ ਉੱਪਰੋਂ (ἀνωθεν) ਸਾਰਾ ਬੁਣਿਆ ਹੋਇਆ ਸੀ।

ਯਾਕੂਬ 1:17 ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ (ἀνωθεν) ਤੋਂ ਹੈ।

ਯਾਕੂਬ 3:15 ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ (ἀνωθεν) ਉਤਰ ਆਉਂਦੀ ਹੈ।

ਯਾਕੂਬ 3:17 ਪਰ ਜਿਹੜੀ ਬੁੱਧ ਉੱਪਰੋਂ (ἀνωθεν) ਹੈ ਉਹ ਤਾਂ ਪਹਿਲਾਂ ਪਵਿੱਤਰ ਹੈ।

2. ਸਮੇਂ ਦੇ ਸੰਬੰਧ ਵਿਚ - (a) ਆਰੰਭ ਤੋਂ:

ਲੂਕਾ 1:3 ਹੇ ਸਰਬ ਉਪਮਾ ਜੇਗ ਥਿਉਫਿਲਸ ਮੈਂ ਵੀ **ਸਿਰੇ ਤੋਂ** (ἀνωθεν) ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕਰ ਕੇ ਉਚਿਤ ਜਾਣਿਆ ਭਈ ਤੇਰੇ ਲਈ ਜਿਵੇਂ ਹੋਇਆ ਹੈ ਤਿਵੇਂ ਲਿਖਾਂ।

ਰਸੂਲਾਂ ਦੇ ਕਰਤੱਬ 26:5 ਸੇ ਜੇ ਉਹ ਸਾਖੀ ਦੇਈ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ. . . (ἀνωθεν)

ਗਲਾਤੀਆਂ 4:9 ਤਾਂ ਕਿੱਕੁਰ ਤੁਸੀਂ **ਫੇਰ** (παλιν) ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ **ਨਵੇਂ ਸਿਰਿਓਂ** (παλιν ανωθεν) ਆਇਆ ਚਾਹੁੰਦੇ ਹੋ?

- ਇਸ ਦਾ ਯਥਾਰਥ ਅਨੁਵਾਦ ਇਸ ਤਰ੍ਹਾਂ ਹੋਵੇਗਾ: **“ਮੁੜ ਸੁਰੂ ਵਾਂਗ।”**

3. ανωθεν ਦਾ ਨਵੇਂ ਨੇਮ ਵਿੱਚ **ਕੇਵਲ ਦੇ ਵਾਰ** **“ਨਵੇਂ ਸਿਰੇ ਤੋਂ”** ਦੇ ਰੂਪ ਵਿੱਚ ਅਨੁਵਾਦ ਹੋਇਆ ਹੈ ਅਤੇ ਦੋਵੇਂ ਵਚਨ ਦੇ ਇਸ ਭਾਗ ਵਿੱਚ ਹਨ – ਯੂਹੰਨਾ 3:3 ਅਤੇ 7 – ਅਤੇ ਦੋਵੇਂ ਹੀ **ਸਵਾਲਾਂ ਦੇ ਘੇਰੇ** ਵਿੱਚ ਹਨ।

(1) **ਯੂਹੰਨਾ 3:3** ਯਿਸੂ ਨੇ ਉਹ ਨੂੰ ਉੱਤਰ ਦਿੱਤਾ, "ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ **ਨਵੇਂ ਸਿਰਿਓਂ** ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।

(2) **ਯੂਹੰਨਾ 3:7** ਅਚਰਜ ਨਾ ਮੰਨੀਂ ਜੇ ਮੈਂ ਤੈਨੂੰ ਆਖਿਆ ਭਈ ਤੁਹਾਨੂੰ **ਨਵੇਂ ਸਿਰੇ** ਜੰਮਣਾ ਜਰੂਰ ਹੈ।

‘ਨਵੇਂ ਸਿਰੇ’ ਦੇ ਲਈ ਸ਼ਬਦ (παλιν - ਪਾਲਿਨ) ਹੈ ਅਤੇ ਨਵੇਂ ਨੇਮ ਵਿੱਚ ਇਹ ਸ਼ਬਦ 171 ਵਾਰ ਇਸਤੇਮਾਲ ਕੀਤਾ ਗਿਆ ਹੈ।

ਇਸ ਆਇਤ ਵਿੱਚ ਸ਼ਬਦ (παλιν) ਇਸਤੇਮਾਲ ਨਹੀਂ ਹੋਇਆ ਸੀ, ਪਰ ਸ਼ਬਦ (ἀνωθεν) ਇਸਤੇਮਾਲ ਹੋਇਆ ਹੈ।

ਜੇਕਰ ਇਸ ਭਾਗ ਵਿੱਚ ਇਸ ਸ਼ਬਦ (ἀνωθεν) ਦਾ ਅਨੁਵਾਦ ਇਸ ਦੇ ਨਿਯਮਿਤ ਅਰਥ ਦੇ ਨਾਲ ਕੀਤਾ ਜਾਵੇ ਤਾਂ ਨਵੇਂ ਨੇਮ ਵਿੱਚ ਕਿਤੇ ਵੀ ਇਸ ਦਾ ਅਨੁਵਾਦ “ਨਵੇਂ ਸਿਰੇ ਤੋਂ ਜਾਂ ਦੁਬਾਰਾ” ਨਹੀਂ ਕੀਤਾ ਜਾਵੇਗਾ।

ਸ਼ਬਦ (ἀνωθεν) ਦਾ ਅਨੁਵਾਦ “ਨਵੇਂ ਸਿਰੇ” ਦੇ ਰੂਪ ਵਿੱਚ ਕਰਨਾ ਸਿਰਫ ਅਨੁਮਾਨ ਲਗਾਉਣਾ ਹੈ।

ਇਸ ਲਈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਯੂਹੰਨਾ 3:3 ਅਤੇ 7 ਦਾ ਅਨੁਵਾਦ ਹੇਠ ਦਿੱਤੇ ਅਨੁਸਾਰ ਕਰਨ ਲਈ ਮੇਰੇ ਕੋਲ ਬਹੁਤ ਠੋਸ ਕਾਰਨ ਹੈ :

ਯੂਹੰਨਾ 3:3 ਯਿਸੂ ਨੇ ਉਹ ਨੂੰ ਉੱਤਰ ਦਿੱਤਾ, "ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ **ਉੱਪਰੋਂ ਨਾ ਜੰਮੇ** ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।"

ਯੂਹੰਨਾ 3:7 ਅਚਰਜ ਨਾ ਮੰਨੀਂ ਜੇ ਮੈਂ ਤੈਨੂੰ ਆਖਿਆ ਭਈ ਤੁਹਾਨੂੰ **ਉੱਪਰ ਤੋਂ ਜੰਮਣਾ** ਜਰੂਰ ਹੈ।

ਅਰਥ – ਸਾਡੇ ਸਵਰਗੀ ਪਿਤਾ ਨੇ ਉਨ੍ਹਾਂ ਨੂੰ ਇਸ ਦੁਨੀਆਂ ਵਿੱਚ ਜਨਮ ਲੈਣ ਲਈ ਭੇਜਿਆ ਜੋ ਅੱਗੇ ਚੱਲ ਕੇ ਵਿਸ਼ਵਾਸੀ ਬਣਦੇ ਹਨ। ਉੱਪਰ ਤੋਂ ਜਨਮ ਲੈ ਕੇ, ਉਹ ਆਖਰਕਾਰ ਰਾਜ ਦੀਆਂ ਗੱਲਾਂ ਨੂੰ ਸਮਝਣਗੇ (ਯੂਹੰਨਾ 3:3), ਗ੍ਰਹਿਣ ਕਰਨਗੇ ਅਤੇ ਇਨ੍ਹਾਂ ਤੇ ਵਿਸ਼ਵਾਸ ਕਰਨਗੇ।

ਇਹ ਇਸ ਪ੍ਰਕਾਰ ਦੇ ਬਿਆਨਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹੈ:

ਅਫ਼ਸੀਆਂ 1:3-4 ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ।

- ਪੋਲੁਸ “ਅਫ਼ਸੁਸ ਦੇ ਸੰਤਾਂ ਨੂੰ” ਲਿਖ ਰਿਹਾ ਹੈ। ਇੱਥੇ “ਸਾਨੂੰ” ਦਾ ਅਰਥ ਵਿਸ਼ਵਾਸੀ ਲੋਕ ਹਨ। ਹਰ ਕੋਈ ਨਹੀਂ।
- ਉਸ ਦੇ ਦੁਆਰਾ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਚੁਣ ਲਏ ਜਾਣ ਨਾਲ ਸਾਡਾ ਜਨਮ ਲੈਣਾ ਤੈਅ ਹੋਇਆ ਅਤੇ ਇਸ ਕਰਕੇ ਅਸੀਂ “ਉੱਪਰ ਤੋਂ ਜਨਮੇ”।

ਇਸ ਵਿਆਖਿਆ ਵਿੱਚ ਇੱਕ ਸੰਭਵ ਰੁਕਾਵਟ ਇਹ ਹੋ ਸਕਦੀ ਹੈ:

ਯੂਹੰਨਾ 1:12-13 ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ * (γενέσθαι ਭੂਤਕਾਲ ਮੱਧ ਭਾਵਾਰਥਕ) ਦਾ ਹੱਕ ਦਿੱਤਾ ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ। (13) ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ।

ਇਸ ਦਾ ਅਰਥ ਇਹ ਨਿੱਕਲਦਾ ਹੈ ਕਿ ਕੋਈ ਵਿਅਕਤੀ ਉਸ ਸਮੇਂ ਪਰਮੇਸ਼ੁਰ ਦੀ ਸੰਤਾਨ ਉਦੋਂ ਬਣਦਾ ਹੈ ਜਦੋਂ ਉਹ “ਉਸ ਨੂੰ ਸਵੀਕਾਰ” ਕਰਦਾ ਹੈ।

- ਇੱਕ ਬੱਚਾ ਆਪਣੇ ਪਿਤਾ ਜਾਂ ਪਰਿਵਾਰ ਨੂੰ ਨਹੀਂ ਚੁਣਦਾ ਹੈ। ਉਸ ਨੇ ਸਾਨੂੰ ਚੁਣਿਆ ਅਫ਼ਸੀਆਂ 1:4 ।
ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਯੂਹੰਨਾ 15:16

ਪਰ ਇਸ ਨੂੰ ਸਮਝਣ ਦਾ ਇੱਕ ਹੋਰ ਤਰੀਕਾ ਇਹ ਹੈ:

ਡਰਬੀ ਅਨੁਵਾਦ ਦੇ ਅਨੁਸਾਰ: ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ।”

ਸਭ ਤੋਂ ਉੱਤਮ ਅਨੁਵਾਦ ਹੈ: “ਹੋਣਾ” - ਜੋ ਯੂਨਾਨੀ ਕੰਮ: γενέσθαι (ਗੇਨੇਸਥਾਈ) ਭੂਤਕਾਲ ਵਿਚ ਹੈ ਜੋ – ਬੀਤੇ ਸਮੇਂ ਵਿਚ ਇੱਕ ਬਿੰਦੂ ਤੇ ਹੋਈ ਕਿਰਿਆ ਹੈ। “ਇੱਕ ਕਿਰਿਆ ਜਾਂ ਸਥਿਤੀ ਜਿਸ ਨੂੰ ਸਮੇਂ ਤੋਂ ਪਹਿਲਾਂ ਵੇਖਿਆ ਜਾ ਸਕਦਾ ਹੈ। ਉਹ ਕੰਮ ਜਾਂ ਕਿਰਿਆ ਜੋ ਉਸ ਸਮੇਂ ਤੋਂ ਪਹਿਲਾਂ (ਜਿਵੇਂ ਕਿ ਅਗਰਦੂਤ) ਹੋਈ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ। (ਵ੍ਹੀਲਰ ਦੇ ਗ੍ਰੀਕ ਸੈਨਟੈਕਸ ਨੋਟਸ)

ਮੱਧ ਵਚਨ ਹੈ – ਮੁੱਖ ਕਿਰਿਆ ਦੀ ਕਿਸਮ ਹੋਣ ਦੇਣਾ (“Gen” - erate)), ਹੋਂਦ ਵਿੱਚ ਆਉਣਾ, “ਪਰਮੇਸ਼ੁਰ ਦੀ ਸੰਤਾਨ” ਬਣਨਾ ਉਸ ਨੂੰ ਪਾਉਣ ਜਾਂ ਉਸ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ।

ਪ੍ਰਸ਼ਨ ਇਹ ਹੈ: ਉਸ ਨੇ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਅਧਿਕਾਰ ਕਦੋਂ ਦਿੱਤਾ?

- ਇਸ ਨੂੰ ਅਸਾਨੀ ਦੇ ਨਾਲ ਕੁਦਰਤੀ ਜਨਮ ਦੇ ਦੁਆਰਾ ਹੋਂਦ ਵਿੱਚ ਆਉਣਾ, ਪਰਮੇਸ਼ੁਰ ਦੀ ਸੰਤਾਨ ਹੋਣਾ, (ਬਣਾਉਣਾ) ਕੁੱਖ ਵਿਚ ਪੈਣ ਦੇ ਸਮੇਂ ਤੋਂ ਹੀ ਪਰਮੇਸ਼ੁਰ ਦੀ ਸੰਤਾਨ ਹੋਣ ਦੇ ਲਈ ਨਿਯੁਕਤ ਕੀਤੇ ਗਏ, ਸਮਝਿਆ ਜਾ ਸਕਦਾ ਹੈ – ਇਹ ਉਹ ਹਨ ਜੋ ਬਾਅਦ ਵਿਚ “ਉਸ ਨੂੰ ਗ੍ਰਹਿਣ ਕਰਨ ਵਾਲੇ ਹਨ,” ਇਹ ਉਹ ਹਨ “ਜੋ ਬਾਅਦ ਵਿਚ ਉਸ ਉੱਤੇ ਵਿਸ਼ਵਾਸ ਕਰਨਗੇ।”

ਇਸ ਦਾ ਅਰਥ ਇਹ ਹੈ: **ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ** (ਉਨ੍ਹਾਂ ਦੇ ਕੁੱਖ ਵਿਚ ਪੈਣ ਦੇ ਸਮੇਂ ਤੋਂ ਹੀ) **ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ** (ਇਹ ਦੱਸਦਾ ਹੈ ਜਿਸ ਨੇ “ਉਸ ਨੂੰ ਕਬੂਲ ਕੀਤਾ”।)

ਜੋ “ਉੱਪਰ ਤੋਂ ਜੰਮੇ” ਹਨ ਇਹ ਉਹ ਲੋਕ ਹਨ ਜੋ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਉਸ ਨੂੰ ਗ੍ਰਹਿਣ ਕਰਨਗੇ ਅਤੇ ਉਸ ਉੱਤੇ ਵਿਸ਼ਵਾਸ ਕਰਨਗੇ।

ਦੂਜੇ ਸ਼ਬਦਾਂ ਵਿੱਚ – ਵਿਸ਼ਵਾਸੀ ਇਹ ਜਾਣ ਕੇ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦਾ ਪਿਤਾ ਕੌਣ ਹੈ। ਉਹ “ਉੱਪਰ ਤੋਂ ਜੰਮੇ ਹਨ।”

ਅਗਲੀ ਆਇਤ ਇਸ ਸਮਝ ਦੀ ਪੁਸ਼ਟੀ ਕਰਦੀ ਹੈ ਜਾਂ ਇਸ ਦੇ ਨਾਲ ਸਹਿਮਤ ਹੈ:

ਯੂਹੰਨਾ 1:13 (1) **ਓਹ ਨਾ ਲਹੂ ਤੋਂ**, (2) **ਨਾ ਸਰੀਰ ਦੀ ਇੱਛਿਆ ਤੋਂ**, (3) **ਨਾ ਪੁਰਖ ਦੀ ਇੱਛਿਆ ਤੋਂ**, ... (4) **ਪਰ ਪਰਮੇਸ਼ੁਰ ਤੋਂ ਪੈਦਾ ਹੋਏ**।

- ਨਾ ਲਹੂ ਤੋਂ – ਇਹ “ਸੁਭਾਵਿਕ ਜਨਮ” ਨੂੰ ਦਰਸਾਉਂਦਾ ਹੈ
- ਨਾ ਸਰੀਰ ਦੀ ਇੱਛਾ ਤੋਂ – ਕੁਦਰਤੀ ਜਨਮ (ਰੋਮੀਆਂ 9:8-13, ਗਲਾਤੀਆਂ 4:23,28-29)
- ਨਾ ਮਨੁੱਖ ਦੀ ਇੱਛਾ ਤੋਂ – ਕੁਦਰਤੀ ਜਨਮ (ਉਤਪਤ 17:18-19)
- ਪਰ ਪਰਮੇਸ਼ੁਰ ਤੋਂ ਪੈਦਾ ਹੋਏ – ਕੁਦਰਤੀ ਜਨਮ, ਆਤਮਿਕ ਨਹੀਂ ਪਰ ਸੁਭਾਵਿਕ ਜਨਮ, ਬੰਦ ਦੇ ਪ੍ਰਸੰਗ ਅਤੇ ਅਨੁਵਾਦ ਦੇ ਸਿਧਾਂਤਾਂ ਦੇ ਪ੍ਰਤੀ ਸੱਚ ਕਰਨ ਦੇ ਲਈ।

1 ਯੂਹੰਨਾ 5:1: **ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ**, ਅਤੇ ਹਰ ਕੋਈ ਜਿਹੜਾ ਜਣਨ ਵਾਲੇ ਨਾਲ ਪ੍ਰੇਮ ਰੱਖਦਾ ਹੈ ਉਹ ਉਸ ਨਾਲ ਭੀ ਪ੍ਰੇਮ ਰੱਖਦਾ ਹੈ ਜੋ ਉਸ ਤੋਂ ਜੰਮਿਆ ਹੈ।

- ਕਿਰਿਆ “ਜੰਮਿਆ ਹੈ” ਕਰਮ ਵਾਚ ਵਿੱਚ ਹੈ – ਉਹ ਕਾਰਵਾਈ ਨੂੰ ਸ਼ੁਰੂ ਨਹੀਂ ਕਰਦੇ ਹਨ ਸਗੋਂ ਸਿਰਫ ਕਾਰਵਾਈ ਨੂੰ ਪ੍ਰਾਪਤ ਕਰਦੇ ਹਨ – ਇਹ ਭੂਤ ਕਾਲ ਵਿੱਚ ਹੈ। ਅਤੇ ਜਿਹੜੀ ਕਿਰਿਆ ਭੂਤ ਕਾਲ ਵਿੱਚ ਹੋਈ ਅਤੇ ਉਸ ਦਾ ਸਿੱਟਾ ਅੱਜ ਵੀ ਜਾਰੀ ਹੈ।

ਜੇਕਰ ਇਹ ਭੂਤ ਕਾਲ ਦੇ ਵਿਚ ਵਾਪਰਿਆ ਹੈ ਤਾਂ ਇਹ ਅਨੁਵਾਦ ਕਰਨਾ ਸਹੀ ਹੈ ਕਿ ਇਹ “ਪੈਦਾ ਹੋਇਆ ਸੀ” , ਪਰ ਕਿਉਂਕਿ ਇਹ “ਨਿਰੰਤਰਤਾ ਦੀ ਕਿਰਿਆ” ਹੈ ਤਾਂ ਇਹ “ਪੈਦਾ ਹੋ ਚੁੱਕਾ ਹੈ।”

ਫ੍ਰੇਸਟ ਐਕਸਪੈਂਡਡ ਨਿਊ ਟੈਸਟਾਮੈਂਟ ਇਸ ਦਾ ਅਨੁਵਾਦ ਇਸ ਪ੍ਰਕਾਰ ਕਰਦਾ ਹੈ:

1 ਯੂਹੰਨਾ 5:1 ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ ਉਹ ਪਰਮੇਸੁਰ ਤੋਂ ਜੰਮਿਆ ਹੋਇਆ ਹੈ (ਭੂਤ ਕਾਲ ਵਿੱਚ), ਅਤੇ ਹਰ ਕੋਈ ਜਿਹੜਾ ਜਣਨ ਵਾਲੇ ਨਾਲ ਪ੍ਰੇਮ ਰੱਖਦਾ ਹੈ ਉਹ ਉਸ ਨਾਲ ਭੀ ਪ੍ਰੇਮ ਰੱਖਦਾ ਹੈ ਜੋ ਉਸ ਤੋਂ ਜੰਮਿਆ ਹੈ।

ਇਸ ਲਈ ਨਿਸ਼ਚਤ ਰੂਪ ਵਿਚ ਇਹ ਇਸ ਦਾ ਮਤਲਬ ਹੋ ਸਕਦਾ ਹੈ:

ਜੇ ਕੋਈ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਮਸੀਹ ਹੈ – ਉਨ੍ਹਾਂ ਦਾ ਕੁਦਰਤੀ ਜਨਮ “ਪਰਮੇਸੁਰ ਤੋਂ” ਜਾਂ “ਉੱਪਰ ਤੋਂ” ਹੋਇਆ ਹੈ। ਇਹ ਉਹ ਹਨ ਜੋ ਬਾਅਦ ਵਿਚ ਵਿਸ਼ਵਾਸ ਕਰਨਗੇ, ਨਿਰੰਤਰ ਵਿਸ਼ਵਾਸ ਕਰਦੇ ਹਨ ਅਤੇ ਪਿਤਾ ਨਾਲ ਅਤੇ ਉਸ ਤੋਂ ਪੈਦਾ ਹੋਏ ਸਾਰੇ ਬੱਚਿਆਂ ਦੇ ਨਾਲ ਪਿਆਰ ਕਰਦੇ ਹਨ।

- ਇਹ ਕਹਿ ਰਿਹਾ ਹੈ – ਤੁਸੀਂ ਦੱਸ ਸਕਦੇ ਹੋ ਕਿ ਕੌਣ ਪਰਮੇਸੁਰ ਤੋਂ ਪੈਦਾ ਹੋਇਆ ਹੈ ਕਿਉਂਕਿ ਉਹ ਵਿਸ਼ਵਾਸੀ ਹਨ, ਜਾਂ ਵਿਸ਼ਵਾਸੀ ਬਣਨਗੇ। ਅਤੇ ਹਵਾ ਦੇ ਵਾਂਗ, (ਯੂਹੰਨਾ 3:8) ਉਹ ਆਪਣੇ ਕੰਮਾਂ ਤੋਂ ਪਛਾਣੇ ਜਾਂਦੇ ਹਨ। ਉਹ ਪਿਤਾ ਅਤੇ ਉਸ ਦੇ ਬੱਚਿਆਂ ਦੇ ਨਾਲ ਪਿਆਰ ਕਰਨਗੇ।

“ਪਰਮੇਸੁਰ ਤੋਂ ਜੰਮੇ ਦਾ ਅਰਥ ਹੈ” ਕਿ “ਪਹਿਲਾ” ਜਾਂ “ਕੁਦਰਤੀ ਜਨਮ” ਪਰਮੇਸੁਰ ਤੋਂ ਹੈ, ਜਿਵੇਂ ਇਸਹਾਕ ਦਾ ਸੀ: ਪਰ ਹੋ ਭਰਾਵੇ, ਅਸੀਂ ਇਸਹਾਕ ਵਾਂਗ ਬਚਨ ਦੀ ਸੰਤਾਨ ਹਾਂ।

ਗਲਾਤੀਆਂ 4:28 (ਰੋਮੀਆਂ ਨੂੰ ਵੀ ਵੇਖੋ 9:8)

- ਇਸਹਾਕ ਦਾ ਕੁਦਰਤੀ ਜਨਮ “ਉੱਪਰ ਤੋਂ” ਸੀ, ਪਰਮੇਸੁਰ ਦੇ ਦੁਆਰਾ ਵਾਇਦਾ ਕੀਤਾ ਹੋਇਆ, ਚੁਣਿਆ ਹੋਇਆ, ਅਤੇ ਪਰਮੇਸੁਰ ਦੇ ਦੁਆਰਾ ਜਨਮ ਲਿਆ ਹੋਇਆ।

ਯੂਹੰਨਾ 3:9-10 ਨਿਕੁਦੇਮੁਸ ਨੇ ਉਸ ਨੂੰ ਉੱਤਰ ਦਿੱਤਾ, "ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ?(10) ਯਿਸੂ ਨੇ ਉਹ ਨੂੰ ਉੱਤਰ ਦਿੱਤਾ, "ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ?"

ਇਸਹਾਕ, ਅਤੇ ਹੋਰਨਾਂ ਦੇ ਕਾਰਨ, ਨਿਕੁਦੇਮੁਸ ਨੂੰ ਸਮਝ ਆ ਜਾਣਾ ਚਾਹੀਦਾ ਸੀ।

ਹੋਰ ਵੀ ਹਵਾਲੇ ਹਨ ਜੋ ਇਸ ਗੱਲ ਤੇ ਜ਼ੋਰ ਦੇ ਰਹੇ ਹਨ:

ਰੋਮੀਆਂ 4:16 ਇਸ ਕਾਰਨ ਉਹ ਨਿਹਚਾ ਤੋਂ ਹੋਇਆ ਭਈ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਕਰਾਰ ਸਾਰੀ ਅੰਸ ਦੇ ਲਈ ਪੱਕਾ ਰਹੇ, ਨਿਰਾ ਉਸ ਅੰਸ (σπέρματι - ਸਪੇਰਮਟੀ - ਬੀਜ) ਦੇ ਲਈ ਨਹੀਂ ਜਿਹੜੀ ਸ਼ਰਾ ਵਾਲੀ ਹੈ ਪਰੰਤੂ ਉਹ ਦੇ ਲਈ ਭੀ ਜਿਹੜੀ ਅਬਰਾਹਾਮ ਜੇਹੀ ਨਿਹਚਾ ਰੱਖਦੀ ਹੈ, ਉਹ ਅਸਾਂ ਸਭਨਾਂ (ਵਿਸ਼ਵਾਸੀਆਂ) ਦਾ ਪਿਤਾ ਹੈ।

ਰੋਮੀਆਂ 9:6-8 ਪਰ ਇਉਂ ਨਹੀਂ ਜੋ ਪਰਮੇਸ਼ਰ ਦਾ ਬਚਨ ਅਕਾਰਥ ਹੋ ਗਿਆ; ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ ਉਹ ਸੱਭੇ (੬੬) ਇਸਰਾਏਲੀ ਨਹੀਂ। (7) ਅਤੇ ਅਬਰਾਹਾਮ ਦੀ ਅੰਸ (σπέρμα - ਬੀਜ), ਹੋਣ ਕਰਕੇ ਉਹ ਸੱਭੇ ਉਹ ਦੀ ਸੰਤਾਨ ਨਹੀਂ ਹਨ ਸਗੋਂ "ਇਸਹਾਕ ਤੋਂ ਤੇਰੀ ਅੰਸ (σπέρμα - ਬੀਜ), ਪੁਕਾਰੀ ਜਾਵੇਗੀ।"

੬੬ – ਇਹ ਇੱਕ ਮੁੱਖ ਜੋੜਕ ਹੈ ਜੋ ਕਿਸੇ "ਦੇ" ਮੂਲ ਨੂੰ ਦੱਸਦਾ ਹੈ

(8) ਅਰਥਾਤ ਨਾ ਉਹ ਜਿਹੜੇ ਸਰੀਰ ਦੀ ਸੰਤਾਨ ਹਨ ਏਹ ਪਰਮੇਸ਼ਰ ਦੀ ਸੰਤਾਨ ਹਨ ਇਸ ਦਾ ਅਰਥ ਇਹ ਹੈ: ਕੁਦਰਤੀ (ਸਰੀਰਕ) ਜਨਮ ਮਨੁੱਖ ਨੂੰ ਪਰਮੇਸ਼ਰ ਦੀ ਸੰਤਾਨ ਬਣਨ ਦੇ ਯੋਗ ਨਹੀਂ ਬਣਾਉਂਦਾ ਪਰ ਵਾਇਦੇ ਦੀ ਸੰਤਾਨ ਅੰਸ ਗਿਣੀਦੀ ਹੈ। ਉਹ ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ . . . ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਇਆ। ਅਫ਼ਸੀਆਂ 1:4-5

ਗਲਾਤੀਆਂ 4:22-28 ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਗੌਲੀ ਤੋਂ ਦੂਜਾ ਅਜ਼ਾਦ ਤੋਂ। (23) ਪਰ ਜਿਹੜਾ ਗੌਲੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਤੋਂ ਹੋਇਆ ਉਹ ਬਚਨ ਦੇ ਕਾਰਨ ਜੰਮਿਆ। (24) ਏਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਜੋ ਏਹ ਇਸਤਰੀਆਂ ਦੇ ਨੇਮ ਹਨ, ਇੱਕ ਤਾਂ ਸੀਨਾ ਪਹਾੜੋਂ ਹੈ ਜੋ ਗੁਲਾਮੀ ਲਈ ਜਣਦੀ ਹੈ। ਇਹ ਰਾਜਰਾ ਹੈ. . . (26) ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।

ਇਸ ਲਈ, ਇਹ ਨਾ ਕੇਵਲ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਬਰਾਹਾਮ ਪਿਤਾ ਹੈ (ਰੋਮੀਆਂ 4:16), ਪਰ ਇਸ ਗੱਲ ਤੇ ਵੀ ਕਿ ਤੁਹਾਡੀ ਮਾਤਾ ਕੌਣ ਹੈ – ਯਰੂਸ਼ਲਮ ਜੋ ਉਤਾਹਾਂ (ἄνω) ਹੈ, "ਉਤਾਹਾਂ ਤੋਂ ਜੰਮੇ"।

(28) ਪਰ ਹੇ ਭਰਾਵੇ, ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ।

- "ਭਰਾਵਾਂ" ਦਾ ਯੂਨਾਨੀ ਸ਼ਬਦ (ἀδελφοί) ਹੈ ਜਿਸ ਦਾ ਅਰਥ: "ਇੱਕ ਹੀ ਗਰਭ ਵਿੱਚੋਂ" ਹੈ। ਇਸ ਲਈ ਜਦੋਂ

ਯਿਸੂ ਉਨ੍ਹਾਂ ਨੂੰ “ਭਰਾ” ਕਹਿੰਦਾ ਹੈ ਤਾਂ ਉਹ ਉਨ੍ਹਾਂ ਦਾ ਹਵਾਲਾ ਦੇ ਰਿਹਾ ਹੈ ਜੋ ਇਕੋ ਗਰਭ ਵਿੱਚੋਂ ਪੈਦਾ ਹੋਏ ਹਨ।
ਇਸ ਲਈ, ਕਿਹੜੀ ਕੁੱਖ ਹੈ? ਸਾਡੀ ਮਾਤਾ ਕੌਣ ਹੈ?

ਗਲਾਤੀਆਂ 4:26 ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।

ਅਤੇ ਪਰਮੇਸ਼ੁਰ ਸਾਡਾ ਪਿਤਾ ਹੈ ਯੂਹੰਨਾ 20:17 ਮੇਰੇ ਭਰਾਵਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ
ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ।

ਇਹ ਯਿਸੂ ਨੇ ਉਨ੍ਹਾਂ ਦੇ “ਨਵਾਂ ਜਨਮ ਹੋਣ” ਤੋਂ ਪਹਿਲਾਂ ਕਿਹਾ ਜੋ ਕਿ ਯੂਹੰਨਾ 20 ਅਧਿਆਇ ਦੀ ਆਇਤ
22 ਵਿੱਚ ਹੋਇਆ।

ਪਰਮੇਸ਼ੁਰ ਉਨ੍ਹਾਂ ਦਾ ਪਿਤਾ ਸੀ ਕਿਉਂਕਿ ਉਹ “ਉਤਾਹਾਂ ਤੋਂ ਜਨਮੇ” ਸਨ। ਸਾਡੀ ਮਾਤਾ ਉੱਪਰ ਤੋਂ ਹੈ – ਸਾਡਾ ਪਿਤਾ
ਉੱਪਰ ਤੋਂ ਹੈ – ਯਿਸੂ ਉੱਪਰ ਤੋਂ ਹੈ। ਅਤੇ ਉਸ ਦੇ ਬੱਚੇ ਉੱਪਰ ਤੋਂ ਹਨ।

ਯੂਹੰਨਾ 8:19 ਤਾਂ ਉਨ੍ਹਾਂ ਉਸ ਨੂੰ ਆਖਿਆ, “ਕਿੱਥੇ ਹੈ ਤੇਰਾ ਪਿਤਾ?” ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਾ ਮੈਨੂੰ ਜਾਣਦੇ ਹੋ,
ਨਾ ਮੇਰੇ ਪਿਤਾ ਨੂੰ। ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ।”

(21) ਉਸ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤਾਂ ਚੱਲਿਆ ਜਾਂਦਾ ਹਾਂ ਅਰ ਤੁਸੀਂ ਮੈਨੂੰ ਭਾਲੋਗੇ ਅਤੇ ਆਪਣੇ ਪਾਪ ਵਿੱਚ
ਮਰੇਗੇ। ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਨਹੀਂ ਆ ਸੱਕਦੇ।

- ਯਿਸੂ ਇੰਨਾ ਬਲ ਦੇ ਕੇ ਕਿਉਂ ਕਹਿੰਦਾ ਹੈ? ਕਿਉਂਕਿ ਉਹ ਜਾਣਦਾ ਹੈ ਕਿ ਉਨ੍ਹਾਂ ਦਾ ਜਨਮ ਕਿੱਥੋਂ ਹੋਇਆ ਹੈ,
ਜਿਵੇਂ ਉਸ ਆਇਤ 23 ਵਿਚ ਕਹਿੰਦਾ ਹੈ:

(23) ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੇਠੋਂ ਦੇ (ἐκ), ਹੋ, ਮੈਂ ਉੱਤੋਂ (ἄνω) ਦਾ (ἐκ) ਹਾਂ। ਤੁਸੀਂ ਇਸ ਜਗਤ
ਤੋਂ (ἐκ) ਹੋ, ਮੈਂ ਇਸ ਜਗਤ ਤੋਂ (ἐκ) ਨਹੀਂ ਹਾਂ।

- ਏਕ (ἐκ); ਇੱਕ ਮੁੱਖ ਜੋੜਕ ਹੈ ਜੋ ਮੂਲ ਨੂੰ (ਉਹ ਬਿੰਦੂ ਜਿੱਥੋਂ ਕਿਰਿਆ ਜਾਂ ਗਤੀ ਦਾ ਆਰੰਭ ਹੁੰਦਾ
ਹੈ) ਦਰਸਾਉਂਦਾ ਹੈ, ਕਿੱਥੋਂ, ਵਿੱਚੋਂ (ਸਥਾਨ, ਸਮਾਂ ਜਾਂ ਕਾਰਨ)

(33) ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਾਮ ਦੀ ਅੰਸ ਹਾਂਗੇ . . . ”

(37-47) ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਾਮ ਦੀ ਅੰਸ ਹੋ ਪਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਇਸ ਲਈ
ਜੇ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ। (38) ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋਈ ਕਹਿੰਦਾ
ਹਾਂ। ਫੇਰ ਤੁਸਾਂ ਵੀ ਜੋ ਕੁਝ ਆਪਣੇ ਪਿਉ ਦੇ ਕੋਲੋਂ ਸੁਣਿਆ ਹੈ ਸੋ ਕਰਦੇ ਹੋ। (39) ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ,
“ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ” ਤਾਂ

ਅਬਰਾਹਾਮ ਜਿਹੇ ਕੰਮ ਕਰਦੇ। (40) "ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੋ ਇਹੋ ਜਿਹਾ ਮਨੁੱਖ ਹਾਂ ਜਿਨ੍ਹਾਂ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ।

- ਉਹ ਕਹਿ ਰਿਹਾ ਹੈ, "ਅਬਰਾਹਾਮ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ।" ਉਹ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਉਹ, ਯਿਸੂ ਸੀ ਜਿਸ ਨੇ ਅਬਰਾਹਾਮ ਨਾਲ ਗੱਲਾਂ ਕੀਤੀਆਂ ਸਨ! **ਇਸ ਪ੍ਰਕਾਰ ਆਪਣੇ ਪ੍ਰਭੂ ਹੋਣ ਦੀ ਘੋਸ਼ਣਾ ਕੀਤੀ।**

(41) ਤੁਸੀਂ ਆਪਣੇ ਪਿਉ ਜਿਹੇ ਕੰਮ ਕਰਦੇ ਹੋ। ਉਨ੍ਹਾਂ ਨੇ ਉਸ ਨੂੰ ਆਖਿਆ, "ਅਸੀਂ ਹਰਾਮ ਦੇ ਨਹੀਂ ਹਾਂ। ਸਾਡਾ ਪਿਤਾ ਇੱਕ ਉਹ ਪਰਮੇਸ਼ਰ ਹੈ।" (42) ਯਿਸੂ ਨੇ ਉਨ੍ਹਾਂ ਨੂੰ ਆਖਿਆ, "ਜੇ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਇਸ ਲਈ ਜੇ ਮੈਂ ਪਰਮੇਸ਼ਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਘੱਲਿਆ। (43) "ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ? ਇਸੇ ਲਈ ਜੇ ਮੇਰਾ ਬਚਨ ਸੁਣ ਨਹੀਂ ਸੱਕਦੇ, (ਰਾਜ ਦੀਆਂ ਗੱਲਾਂ ਨੂੰ ਸਮਝ ਨਹੀਂ ਸਕਦੇ। ਯੂਹੰਨਾ 3:3) (44) "ਤੁਸੀਂ ਆਪਣੇ ਪਿਉ ਸ਼ਤਾਨ ਤੋਂ (੬K) ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ,

- ਜਿਵੇਂ ਕੈਨ ਸੀ: ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ। ਤਿਵੇਂ ਨਹੀਂ ਜਿਵੇਂ ਕਇਨ **ੳਸ ਦੁਸ਼ਟ ਤੋਂ (੬K) ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ।** 1 ਯੂਹੰਨਾ 3:11-12
- ਬਗੀਚੇ ਵਿਚ ਸੱਪ ਦੇ ਉੱਤੇ ਪਰਮੇਸ਼ਰ ਦੇ ਸਰਾਪ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਸੱਪ ਦੀ "ਅੰਸ" ਹੋਵੇਗੀ ਉਤਪਤ 3:14 ਫੇਰ ਯਹੋਵਾਹ ਪਰਮੇਸ਼ਰ ਨੇ ਸੱਪ ਨੂੰ ਆਖਿਆ, . . . (15) ਅਤੇ ਤੇਰੇ ਤੇ ਇਸਤਰੀ ਅਤੇ ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਇਹ ਵੱਖ ਵੱਖ ਮੂਲ ਦੇ ਦੋ ਭਿੰਨ ਭਿੰਨ ਲੋਕਾਂ ਦੇ ਸਮੂਹਾਂ ਨੂੰ ਦਰਸਾਉਂਦਾ ਹੈ।
- ਹੋਰ ਆਇਤਾਂ ਵੀ ਉਨ੍ਹਾਂ ਲੋਕਾਂ ਨੂੰ ਪ੍ਰਗਟ ਕਰਦੀਆਂ ਹਨ ਜਿਨ੍ਹਾਂ ਦਾ ਪਿਤਾ, "ਉਹ ਦੁਸ਼ਟ ਹੈ।"

ਮੱਤੀ 13:38 ਖੇਤ ਜਗਤ ਹੈ; ਅਤੇ ਚੰਗਾ ਬੀ, ਰਾਜ ਦੇ ਪੁੱਤਰ; ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ।

ਯੂਹੰਨਾ 6:70 ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ, "ਕੀ ਮੈਂ ਤੁਸਾਂ ਬਾਰਾਂ ਨੂੰ ਨਹੀਂ ਚੁਣਿਆ? ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ਤਾਨ ਹੈ!" ਯਹੂਦਾ ਦੇ ਬਾਰੇ ਬੋਲ ਰਿਹਾ ਹੈ, ਅਤੇ ਬਾਅਦ ਵਿਚ ਕਿਹਾ ਕਿ: ਯੂਹੰਨਾ 17:12 "ਜਿੰਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤਰ ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ ਤਾਂ ਜੇ ਲਿਖਤ ਪੂਰੀ ਹੋਵੇ।

- ਪੁੱਤਰ ਦਾ ਅਰਥ ਸਿਆਣਾ ਵਿਅਕਤੀ ਹੈ ਅਰਥਾਤ – ਜੋ "ਸੰਪੂਰਨ ਨਾਸ," ਅਨੰਤ ਸਜਾ, ਨਰਕ ਨਾਲ ਸੰਬੰਧ ਰੱਖਦਾ ਹੈ।

ਰਸੂਲਾਂ ਦੇ ਕਰਤੱਬ 13:10 ਅਤੇ ਆਖਿਆ ਕਿ ਓਏ ਤੂੰ ਜੇ ਸਭ ਤਰਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ ਸ਼ਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਵਿੰਗੇ ਕਰਨੇ ਨਹੀਂ ਟਲੇਂਗਾ?

(ਯੂਹੰਨਾ 8:44 ਤੋਂ ਅੱਗੇ) ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ। (45) ਪਰ ਇਸ ਕਾਰਨ ਜੇ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਪਰਤੀਤ ਨਹੀਂ ਕਰਦੇ ਹੋ। (46) ਕੌਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ? ਜੇ ਮੈਂ ਸਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪਰਤੀਤ ਨਹੀਂ ਕਰਦੇ ਹੋ? (47) ਜੇ ਪਰਮੇਸੁਰ ਤੋਂ (ἐκ) ਹੈ ਸੇ ਪਰਮੇਸੁਰ ਦੇ ਬਚਨ ਸੁਣਦਾ ਹੈ। "ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੇ ਤੁਸੀਂ ਪਰਮੇਸੁਰ ਤੋਂ (ἐκ) ਨਹੀਂ ਹੋ।"

- ਏਕ (ἐκ); ਇੱਕ ਮੁੱਖ ਜੋੜਕ ਹੈ ਜੋ ਮੂਲ ਜਾਂ ਮੁੱਢ ਨੂੰ ਦਰਸਾਉਂਦਾ ਹੈ (ਉਹ ਸਥਾਨ ਜਿੱਥੋਂ ਕਿਰਿਆ ਜਾਂ ਗੱਲ ਸ਼ੁਰੂ ਹੁੰਦੀ ਹੈ), ਤੋਂ, ਵਿੱਚੋਂ (ਸਥਾਨ, ਸਮਾਂ, ਜਾਂ ਉਦੇਸ਼)

ਸਾਡਾ ਪਿਤਾ ਉੱਪਰ ਤੋਂ ਹੈ – ਸਾਡੀ ਮਾਤਾ ਉੱਪਰ ਤੋਂ ਹੈ – ਅਤੇ ਅਸੀਂ ਉੱਪਰ ਤੋਂ ਪੈਦਾ ਹੋਏ ਹਾਂ – ਅਰਥਾਤ: ਪ੍ਰਭੂ ਨੇ ਇਹ ਨਿਸ਼ਚਤ ਕੀਤਾ ਕਿ ਸਾਡਾ ਜਨਮ ਹੋਵੇ।

ਪਰ ਹੇ ਭਰਾਵੇ, ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ।"

ਗਲਾਤੀਆਂ 4:28

ਯਿਸੂ ਕਹਿ ਰਿਹਾ ਹੈ – ਇਸ ਸੰਸਾਰ ਵਿੱਚ ਦੋ ਕਿਸਮ ਦੇ ਲੋਕ ਹਨ:

- ਜੇ ਸਰੀਰ ਤੋਂ ਪੈਦਾ ਹੋਏ ਹਨ ਅਤੇ ਜੇ ਪਰਮੇਸੁਰ ਤੋਂ ਪੈਦਾ ਹੋਏ ਹਨ
ਰੋਮੀਆਂ 9:8 ਅਰਥਾਤ ਨਾ ਓਹ ਜਿਹੜੇ ਸਰੀਰ ਦੀ ਸੰਤਾਨ ਹਨ ਏਹ ਪਰਮੇਸੁਰ ਦੀ ਸੰਤਾਨ ਹਨ ਪਰ ਵਾਇਦੇ ਦੀ ਸੰਤਾਨ ਅੰਸ ਗਿਣੀਦੀ ਹੈ।
- ਜੇ "ਉੱਪਰੋਂ ਜੰਮੇ" ਹਨ ਅਤੇ ਜੇ "ਹੇਠਾਂ ਤੋਂ" ਜੰਮੇ ਹਨ
- ਉਹ ਜਿਨ੍ਹਾਂ ਦਾ ਪਿਤਾ ਪ੍ਰਭੂ ਯਹੋਵਾਹ ਹੈ ਅਤੇ ਉਹ ਜਿਨ੍ਹਾਂ ਦਾ ਪਿਤਾ ਪ੍ਰਭੂ ਯਹੋਵਾਹ ਨਹੀਂ ਹੈ।

ਯੂਹੰਨਾ 10:14 . . ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ. . ਅਤੇ ਹੋਰਨਾਂ ਨੂੰ - ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ।
(ਮੱਤੀ 7:23)

1 ਯੂਹੰਨਾ 3:8 -10 ਜਿਹੜਾ ਪਾਪ ਕਰਦਾ ਹੈ ਉਹ ਸ਼ਤਾਨ ਤੋਂ ਹੈ . . . ਕੋਈ ਜਿਹੜਾ ਪਰਮੇਸੁਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਕਿਉਂ ਜੇ ਉਹ ਦਾ ਬੀ ਓਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸੱਕਦਾ (ਕਿਉਂਕਿ

ਕਿਸੇ ਸਮੇਂ ਤੇ ਉਹ ਵਿਸ਼ਵਾਸ ਕਰੇਗਾ) ਇਸ ਲਈ ਜੇ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ। (10) ਇਸ ਤੋਂ ਪਰਮੇਸ਼ੁਰ ਦੇ ਬਾਲਕ ਅਤੇ ਸ਼ਤਾਨ ਦੇ ਬਾਲਕ ਪਰਗਟ ਹੁੰਦੇ ਹਨ: ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ।

ਕੁਝ ਅਜਿਹੇ ਹਨ ਜੋ ਵਿਸ਼ਵਾਸ ਕਰਦੇ ਹਨ, ਜਾਂ ਜੋ ਬਾਅਦ ਵਿਚ ਵਿਸ਼ਵਾਸ ਕਰਨਗੇ, ਅਤੇ ਕੁੱਝ ਅਜਿਹੇ ਹਨ ਜੋ ਕਦੀ ਵੀ ਵਿਸ਼ਵਾਸ ਨਹੀਂ ਕਰਨਗੇ, ਅਜਿਹਾ ਇਸ ਲਈ ਹੈ ਕਿ ਉਹ ਉੱਥੋਂ ਦੇ ਹਨ। ਜਿਨ੍ਹਾਂ ਦਾ ਜਨਮ “ਉੱਪਰ ਤੋਂ” ਹੋਇਆ ਹੈ ਉਹ ਕਦੀ ਵੀ “ਦੁਸ਼ਟ ਤੋਂ” ਜਾਂ ਦੁਸ਼ਟ ਦੇ ਨਹੀਂ ਸਨ, ਅਸੀਂ ਸਿਰਫ ਉਨ੍ਹਾਂ ਦੇ ਵਿਚਕਾਰ ਰਹਿੰਦੇ ਹਾਂ। ਅਤੇ ਇਸੇ ਲਈ ਹਰ ਮਨੁੱਖ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ- ਜੇ “ਉੱਪਰ ਤੋਂ” ਜੰਮੇ ਹਨ ਉਹ ਇੱਕ ਸਮੇਂ ਉਸ ਉੱਤੇ ਨਿਹਚਾ ਕਰਨਗੇ।

ਅਫ਼ਸੀਆਂ 2:3 ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੇ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਗ ਆਪਣੇ ਸੁਭਾਉ ਕਰਕੇ (ਪਾਪੀ ਸਥਿਤੀ, ਪਾਪੀ ਚਰਿੱਤਰ) ਗਜ਼ਬ ਦੇ ਪੁੱਤਰ ਸਾਂ।

ਵਚਨ ਦਾ ਇੱਕ ਹੋਰ ਭਾਗ ਜੋ “ਉੱਪਰ ਤੋਂ ਜੰਮਣ” ਦੀ ਗੱਲ ਨੂੰ ਚੁਨੌਤੀ ਦਿੰਦਾ ਜਾਪਦਾ ਹੈ:

ਗਲਾਤੀਆਂ 3:26 ਕਿਉਂ ਜੇ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੇ ਪੁੱਤਰ (ਸਿਆਣੇ) ਹੋ।

- ਕੁੱਝ ਲੋਕਾਂ ਲਈ ਇਹ ਆਇਤ ਇਹ ਕਹਿੰਦੀ ਜਾਪਦੀ ਹੈ ਕਿ ਇੱਕ ਵਿਅਕਤੀ ਜਦੋਂ ਵਿਸ਼ਵਾਸ ਕਰਦਾ ਹੈ ਤਾਂ ਵਿਸ਼ਵਾਸ ਦੇ ਦੁਆਰਾ ਜਾਂ ਵਿਸ਼ਵਾਸ ਦੇ ਨਾਲ ਪਰਮੇਸ਼ੁਰ ਦੀ ਸੰਤਾਨ ਬਣਦਾ ਹੈ। ਵਚਨ ਇੱਥੇ ਸਾਫ਼ ਤੌਰ ਤੇ “ਪੁੱਤਰ” ਕਹਿੰਦਾ ਹੈ ਜੋ ਵਿਸ਼ਵਾਸ ਕਰਨ ਦੇ ਵੇਲੇ ਸਿਆਣਾ ਹੈ, ਕਿਉਂਕਿ ਉਸ ਸਮੇਂ ਤੋਂ ਪਵਿੱਤਰ ਆਤਮਾ ਉਸ ਦੇ ਅੰਦਰ ਵਾਸ ਕਰਕੇ ਉਸ ਨੂੰ ਪਰਮੇਸ਼ੁਰ ਦੀਆਂ ਗੱਲਾਂ ਵਿੱਚ ਸਿਆਣਿਆਂ ਕਰਦਾ ਹੈ। ਉਸ ਤੋਂ ਪਹਿਲਾਂ ਉਹ ਪਰਮੇਸ਼ੁਰ ਦੀ “ਸੰਤਾਨ” ਸੀ ਜੋ ਉੱਪਰ ਤੋਂ ਜੰਮਿਆ ਸੀ।
- ਆਓ ਅਸੀਂ ਇਸ ਦੇ ਪ੍ਰਸੰਗ ਨੂੰ ਵੀ ਵੇਖੀਏ:

ਗਲਾਤੀਆਂ 3:22-23 ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠਾਂ ਬੰਦ ਕਰ ਛੱਡਿਆ ਭਈ ਉਹ ਬਚਨ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਮਿਲਦਾ ਹੈ ਨਿਹਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ। (23) ਪਰ ਨਿਹਚਾ ਦੇ ਆਉਣ ਤੋਂ ਪਹਿਲਾਂ, ਅਸੀਂ ਉਸ ਨਿਹਚਾ ਦੇ ਲਈ ਜਿਹੜੀ ਪਰਗਟ ਹੋਈ ਸੀ ਸ਼ਰਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸਾਂ।

- ਜੇ ਉਸ ਦੇ ਹਨ, ਜਿਨ੍ਹਾਂ ਦਾ “ਜਨਮ ਉੱਪਰ ਤੋਂ ਹੋਇਆ ਹੈ,” ਉਨ੍ਹਾਂ ਨੂੰ ਉਸ ਵਿਸ਼ਵਾਸ ਦੇ ਲਈ ਜੋ ਬਾਅਦ ਵਿੱਚ ਪਰਗਟ ਹੋਣ ਵਾਲਾ ਸੀ “ਸਾਂਭ ਕੇ,” “ਬੰਦ ਕਰਕੇ” (NASU), “ਕੈਦ ਕਰਕੇ” (NIV) ਰੱਖਿਆ

ਗਿਆ ਸੀ।

- ਦੂਜੇ ਸ਼ਬਦਾਂ ਵਿੱਚ, ਜੋ ਵਿਸ਼ਵਾਸ ਕਰਨ ਦੇ ਲਈ ਪਹਿਲਾਂ ਤੋਂ ਹੀ ਠਹਿਰਾਏ ਗਏ ਹਨ, ਜੋ ਪਰਮੇਸ਼ੁਰ ਦੇ ਦੁਆਰਾ ਚੁਣੇ ਗਏ ਹਨ, ਜੋ ਉੱਪਰ ਤੋਂ ਜੰਮੇ ਹਨ, **ਉਹੀ ਲੋਕ ਹਨ ਜੋ ਬਾਅਦ ਵਿੱਚ ਵਿਸ਼ਵਾਸੀ ਹੋਣਗੇ।**

(24) ਸੋ ਸ਼ਰਾ ਮਸੀਹ ਦੇ ਆਉਣ ਤੀਕੁਰ **ਸਾਡੇ ਲਈ** ਨਿਗਾਹਬਾਨ ਬਣੀ ਭਈ ਅਸੀਂ **ਨਿਹਚਾ ਨਾਲ ਧਰਮੀ ਠਹਿਰਾਏ ਜਾਈਏ।** (25) ਪਰ ਹੁਣ **ਨਿਹਚਾ ਜੋ ਆਈ** ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਮਤਹਿਤ ਨਹੀਂ ਹਾਂ। (26) ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੇ **ਪੁੱਤਰ** (violet- ਹੁਈਓਸ) ਹੋ।

(ਹੁਈਓਸ – ਸ਼ਬਦ ਦਾ ਅਰਥ; "ਪੁੱਤਰ" ਹੈ)

ਇਸ ਲਈ ਇਹ ਆਇਤ ਉੱਪਰ ਤੋਂ ਜਨਮ ਲੈਣ ਵਾਲੀ ਗੱਲ ਨੂੰ ਨਕਾਰਦੀ ਨਹੀਂ ਹੈ ਜਾਂ ਇਹ ਕਿ:

ਅਫ਼ਸੀਆਂ 1:4-5 ਜਿਵੇਂ **ਉਹ ਨੇ ਸਾਨੂੰ** ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ **ਚੁਣ ਲਿਆ**. . .
ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ **ਲੇਪਾਲਕ ਪੁੱਤਰ ਹੋਣ ਨੂੰ** ਅੱਗੋਂ ਹੀ ਠਹਿਰਾਇਆ।

- ਇਹ ਪੱਤੀ "**ਅਫ਼ਸੀਆਂ ਦੇ ਸੰਤਾਂ**" ਦੇ ਨਾਮ ਲਿਖੀ ਗਈ ਸੀ ਇਸ ਲਈ "**ਸਾਨੂੰ**" ਦਾ ਅਰਥ "ਸੰਤ ਲੋਕ" ਹਨ ਨਾ ਕਿ ਸਾਰੀ ਮਨੁੱਖ ਜਾਤੀ। (ਲੇਪਾਲਕਪਨ ਤੇ ਨੇਟਸ ਦੇਖੋ)

ਇਸ ਲਈ ਮੇਰਾ ਸਿੱਟਾ ਇਹ ਹੈ:

ਯੂਹੰਨਾ 3:1-12 ਵਿਚ: ਯਿਸੂ ਸਪੱਸ਼ਟ ਤੌਰ ਤੇ ਇਸ ਸੱਚਾਈ ਨੂੰ ਦੱਸ ਰਿਹਾ ਹੈ ਕਿ ਵਿਸ਼ਵਾਸ ਕਰਨ ਦੇ ਵਾਸਤੇ ਮਨੁੱਖ ਨੂੰ ਪਹਿਲਾਂ "ਉਤਾਹਾਂ ਤੋਂ ਜਨਮ" ਲੈਣਾ ਚਾਹੀਦਾ ਹੈ। ਅਤੇ ਉਹ "ਨਵੇਂ ਜਨਮ" ਦੀ ਗੱਲ ਨਹੀਂ ਕਰ ਰਿਹਾ ਹੈ।

ਦੇ ਹੋਰ ਅੰਸ਼ ਜੋ ਇਸ ਸਥਿਤੀ ਨੂੰ ਚੁਨੌਤੀ ਦਿੰਦੇ ਜਾਪਦੇ ਹਨ:

2 ਪਤਰਸ 3:9 ਪ੍ਰਭੂ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ **ਤੁਹਾਡੇ** ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ **ਭਈ ਕਿਸੇ ਦਾ ਨਾਸ ਹੋਵੇ** ਸਗੋਂ **ਸੱਭੇ ਤੋਬਾ ਵੱਲ ਮੁੜਨ**।

- **ਤੁਹਾਡੇ** ਨਾਲ ਧੀਰਜ ਕਰਦਾ ਹੈ ਪਤਰਸ ਵਿਸ਼ਵਾਸੀਆਂ ਨੂੰ ਲਿਖ ਰਿਹਾ ਹੈ ਅਤੇ ਉਨ੍ਹਾਂ ਨਾਲ ਰੂਬਰੂ ਹੋ ਰਿਹਾ ਹੈ
- ਉਹ ਨਹੀਂ ਚਾਹੁੰਦਾ ਹੈ **ਭਈ ਕਿਸੇ ਦਾ ਨਾਸ ਹੋਵੇ** ਤੁਸਾਂ ਵਿਸ਼ਵਾਸੀਆਂ ਵਿੱਚੋਂ ਕਿਸੇ ਦਾ ਵੀ
- **ਸਗੋਂ ਸੱਭੇ ਤੋਬਾ ਵੱਲ ਮੁੜਨ** – ਤੁਸੀਂ ਸਾਰੇ ਵਿਸ਼ਵਾਸੀ

1 ਤਿਮੋਥਿਉਸ 2:4 ਜੇ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।

- ਇਹ ਇੱਕ ਸੈਰ ਸਪਾਟੇ ਦੇ ਆਗੂ ਦੇ ਵਾਂਗ ਹੋ ਸਕਦਾ ਹੈ ਜੋ ਖੜਾ ਹੈ ਅਤੇ ਕਹਿ ਰਿਹਾ ਹੈ “ਮੈਂ ਚਾਹੁੰਦਾ ਹਾਂ ਕਿ **ਤੁਸੀਂ ਸਾਰੇ** ਸੁਰੱਖਿਅਤ ਰਹੋ।” ਇਹ ਇੱਕ ਚੁਣੇ ਹੋਏ ਸਮੂਹ ਨੂੰ ਆਖਿਆ ਗਿਆ ਹੈ।

ਵਿਸ਼ਵਾਸ ਪਰਮੇਸੁਰ ਦੇ ਵੱਲੋਂ ਇੱਕ ਵਰਦਾਨ ਹੈ

ਇਬਰਾਨੀਆਂ 12:2 ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਅਤੇ ਪਰਮੇਸੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।

ਕਰਤਾ – ਇਸ ਦੇ ਲਈ ਦੋ ਯੂਨਾਨੀ ਸ਼ਬਦ ਹਨ: ਸ਼ੁਰੂ ਕਰਨਾ ਅਤੇ ਅਗਵਾਈ ਕਰਨਾ ਜਾਂ ਲਿਆਉਣਾ। **ਯਿਸੂ, ਕਰਤਾ** ਜਿਸ ਤੋਂ ਵਿਸ਼ਵਾਸ ਆਉਂਦਾ ਹੈ, ਉਹੋ ਸ਼ੁਰੂ ਕਰਦਾ ਅਤੇ ਮੁੱਢ ਬੰਨ੍ਹਦਾ ਹੈ, ਅਤੇ ਪ੍ਰਭੂ ਦੇ ਦੁਆਰਾ ਸੰਪੂਰਨ ਕੀਤਾ ਜਾਂਦਾ ਹੈ।

ਸੰਪੂਰਨ ਕਰਨ ਵਾਲਾ – ਇੱਕ ਯੂਨਾਨੀ ਸ਼ਬਦ ਤੋਂ ਜਿਸ ਦਾ ਅਰਥ ਸੰਪੂਰਨ ਕਰਨਾ, ਸਿੱਧ ਕਰਨਾ ਹੈ। ਲੂਕਾ 22:32 ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੇ ਤੇਰੀ ਨਿਹਚਾ ਜਾਂਦੀ ਨਾ ਰਹੇ; ਨਿਰੰਤਰ, ਬਣਿਆ ਰਹਿਣ ਵਾਲਾ ਵਿਸ਼ਵਾਸ ਪਰਮੇਸੁਰ ਤੋਂ ਅਤੇ ਪਰਮੇਸੁਰ ਦੇ ਰਾਹੀਂ ਹੈ।

ਗਲਾਤੀਆਂ 3:23 ਪਰ ਨਿਹਚਾ ਦੇ ਆਉਣ ਤੋਂ ਪਹਿਲਾਂ, ਅਸੀਂ ਉਸ ਨਿਹਚਾ ਦੇ ਲਈ ਜਿਹੜੀ ਪਰਗਟ ਹੋਈ ਸੀ ਸ਼ਰਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸਾਂ।

- ਵਿਸ਼ਵਾਸ ਸਾਡੇ ਕੋਲ ਆਉਂਦਾ ਹੈ। ਇਹ ਸਾਡੇ ਅੰਦਰੋਂ ਜਾਂ ਸਾਡੇ ਦੁਆਰਾ ਸ਼ੁਰੂ ਨਹੀਂ ਹੁੰਦਾ ਹੈ।

ਮੱਤੀ 16:15-17 **ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੈਣ ਹਾਂ?** ¹⁶ ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸੁਰ ਦਾ ਪੁੱਤਰ ਹੈਂ। ¹⁷ ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈਂ ਤੂੰ ਸ਼ਮਊਨ ਬਰ-ਯੋਨਾਹ ਕਿਉਂ ਜੋ **ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ** ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪਰਗਟ ਕੀਤੀ।

- ਇਹ ਜਾਣਨਾ ਕਿ ਪਤਰਸ ਨੇ ਹੇਠਾਂ ਲਿਖੀਆਂ ਗੱਲਾਂ ਨੂੰ ਕਿਉਂ ਲਿਖਿਆ ਹੈ:

2 ਪਤਰਸ 1:1 ਲਿਖਤਮ ਸ਼ਮਊਨ ਪਤਰਸ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ। ਅੱਗੇ ਜੋਗ ਉਨ੍ਹਾਂ ਨੂੰ ਜਿਹੜੇ ਸਾਡੇ ਪਰਮੇਸੁਰ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ

ਅਮੋਲਕ ਨਿਹਚਾ ਨੂੰ ਪਰਾਪਤ ਹੋਏ ਹਨ:

ਰੋਮੀਆਂ 12:3-4 ਮੈਂ . . . ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ . . . ਪਰਮੇਸ਼ਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ। ਉਹ ਵਿਸ਼ਵਾਸੀਆਂ ਨਾਲ ਗੱਲ ਕਰ ਰਿਹਾ ਹੈ। ਵੇਖੋ ਆਇਤ 1 ਭਰਾਵੇ

ਫ਼ਿਲਿੱਪੀਆਂ 1:29 ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਕੇਵਲ ਉਸ ਉੱਤੇ ਨਿਹਚਾ ਹੀ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ।

1 ਪਤਰਸ 1:21 ਜਿਹੜੇ *ਉਹ ਦੇ ਰਾਹੀਂ ਪਰਮੇਸ਼ਰ ਉੱਤੇ ਨਿਹਚਾ ਰੱਖਦੇ ਹੋ . . . ਤਾਂ ਜੋ ਤੁਹਾਡੀ ਨਿਹਚਾ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ। (*ਦੁਆਰਾ ਜਾਂ ਰਾਹੀਂ – ਕਾਰਜ ਦਾ ਮਾਧਿਅਮ)

ਅਫ਼ਸੀਆਂ 2:8 ਕਿਉਂ ਜੋ ਤੁਸੀਂ ਕਿਰਪਾ (ਪਰਮੇਸ਼ੁਰ ਦਾ ਮੁਫ਼ਤ ਵਰਦਾਨ) ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ।

- ਇਹ ਆਇਤ ਇਸ ਗੱਲ ਨੂੰ ਸਪਸ਼ਟ ਕਰਦੀ ਹੈ ਕਿ ਮੁਕਤੀ ਸਾਡੇ ਵੱਲੋਂ ਨਹੀਂ ਹੈ। ਇਸ ਲਈ ਨਿਹਚਾ “ਸਾਡੀ ਵੱਲੋਂ” ਨਹੀਂ ਹੋ ਸਕਦੀ ਕਿਉਂਕਿ ਮੁਕਤੀ ਨਿਹਚਾ ਦੇ ਰਾਹੀਂ ਹੀ ਆਉਂਦੀ ਹੈ। ਨਹੀਂ ਤਾਂ ਮੁਕਤੀ ਸਾਡੇ ਤੇ ਨਿਰਭਰ ਹੋਣੀ ਸੀ।
- ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ, ਪਵਿੱਤਰ ਆਤਮਾ ਨੇ “ਇਹ ਤੁਹਾਡੀ ਵੱਲੋਂ ਨਹੀਂ” ਜੋੜਿਆ ਹੈ, ਜੋ ਸਾਫ-ਸਾਫ ਇਸ ਤੋਂ ਪਹਿਲੇ ਨਾਂਵ “ਨਿਹਚਾ” ਵੱਲ ਇਸ਼ਾਰਾ ਹੈ ਅਤੇ ਨਾਲ ਹੀ ਇਹ ਸਾਡੀ ਵੱਲੋਂ ਨਹੀਂ ਹੈ ਪਰ “ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ।”

2 ਥੱਸਲੁਨੀਕੀਆਂ 3:2 ਅਤੇ ਇਹ ਭਈ ਅਸੀਂ ਪੁੱਠੇ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂ ਜੋ ਸਭਨਾਂ ਨੂੰ ਨਿਹਚਾ ਨਹੀਂ ਹੈ।

2 ਥੱਸਲੁਨੀਕੀਆਂ 2:13 . . . ਪਰਮੇਸ਼ਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਭਈ ਤੁਹਾਨੂੰ (ਦੇ ਗੱਲਾਂ) (1) ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ (2) ਮੰਨਣ ਨਾਲ ਮੁਕਤੀ ਹੱਥ ਆਵੇ।

- ਪਵਿੱਤਰ ਹੋਣਾ ਆਤਮਾ ਦੇ ਰਾਹੀਂ ਹੁੰਦਾ ਹੈ। ਸ਼ਬਦ “ਅਤੇ” ਪਵਿੱਤਰ ਹੋਣ ਅਤੇ ਮੁਕਤੀ ਨੂੰ ਇਸ ਅਰਥ ਦੇ ਨਾਲ ਇੱਕਠਾ ਜੋੜਦਾ ਹੈ ਕਿ ਵਿਸ਼ਵਾਸ ਵੀ ਆਤਮਾ ਦੇ ਦੁਆਰਾ ਆਉਂਦਾ ਹੈ ਨਾ ਕਿ ਮਨੁੱਖ ਦੇ ਅੰਦਰੋਂ ਪੈਦਾ ਹੁੰਦਾ ਹੈ।
- ਯੂਨਾਹ 2:9 ਬਚਾਉ ਯਹੋਵਾਹ ਵੱਲੋਂ ਹੀ ਹੈ।

ਯਾਕੂਬ 2:5 ਸੁਣੋ, ਹੇ ਮੇਰੇ ਭਰਾਵੇ, ਕੀ ਪਰਮੇਸ਼ਰ ਨੇ ਓਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ

ਭਈ ਨਿਹਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਕਾਰੀ ਹੋਣ ਜਿਹ ਦਾ ਬਚਨ ਉਹ ਨੇ ਆਪਣਿਆਂ ਪ੍ਰੇਮੀਆਂ ਨੂੰ ਦਿੱਤਾ ਸੀ?

1 ਕੁਰਿੰਥੀਆਂ 1:30 ਪਰ **ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ** ਜਿਹੜਾ ਪਰਮੇਸੁਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਾਇਆ ਗਿਆ ਸੀ।

ਰੋਮੀਆਂ 12:3 **ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਜਿੱਕੁਰ ਪਰਮੇਸੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।**

ਵਿਸ਼ਵਾਸ ਸੁਣਨ ਦੇ ਦੁਆਰਾ ਆਉਂਦਾ ਹੈ:

ਰੋਮੀਆਂ 10:16-17 ਪਰ ਸਭਨਾਂ ਨੇ ਇਹ ਖੁਸ਼ ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ ਭਈ "ਹੇ ਪ੍ਰਭੂ, ਸਾਡੇ ਸੁਨੇਹੇ ਦੀ ਕਿਨ ਪਰਤੀਤ ਕੀਤੀ?" ¹⁷ ਸੇ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।

ਉਦਾਹਰਣ ਦੇ ਲਈ:

ਰਸੂਲਾਂ ਦੇ ਕਰਤੱਬ 3:16 **ਉਹ ਦੇ ਨਾਮ ਉੱਤੇ ਨਿਹਚਾ** ਕਰਨ ਕਰਕੇ ਉਹ ਦੇ ਨਾਮ ਹੀ ਨੇ ਐਸ ਮਨੁੱਖ ਨੂੰ ਜਿਹ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਕੜਾ ਕੀਤਾ। ਹਾਂ, ਉੱਸੇ **ਨਿਹਚਾ ਨੇ ਜਿਹੜੀ ਉਹ ਦੇ ਦੁਆਰੇ ਤੋਂ (di') ਹੈ** ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ

○ (di') ਕਾਰਨ, ਜਾਂ ਦੁਆਰਾ। ਕਿਰਿਆ ਦਾ ਮਾਧਿਅਮ

ਗਲਾਤੀਆਂ 3:5 ਫੇਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੇ ਸ਼ਰਾ ਦੇ ਕੰਮਾਂ ਤੋਂ ਯਾ **ਨਿਹਚਾ ਦੇ ਸੁਨੇਹੇ ਤੋਂ** ਇਹ ਕਰਦਾ ਹੈ?

ਅਤੇ ਸੁਣਨਾ ਪਰਮੇਸੁਰ ਦੇ ਦੁਆਰਾ ਦਿੱਤਾ ਜਾਂਦਾ ਹੈ:

ਯਸਾਯਾਹ 55:11 **ਤਿਵੇਂ ਮੇਰਾ ਬਚਨ** ਹੋਵੇਗਾ ਜੋ **ਮੇਰੇ ਮੂੰਹੋਂ** ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੇ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ **ਜਿਸ ਲਈ** ਮੈਂ ਘੱਲਿਆ, ਉਸ ਵਿੱਚ **ਸਫਲ** ਹੋਏਗਾ।

ਬਿਵਸਥਾ ਸਾਰ 29:4 ਪਰ **ਯਹੋਵਾਹ ਨੇ ਅੱਜ ਤੀਕ ਨਾ ਤਾਂ ਸਮਝਣ ਵਾਲਾ ਦਿਲ, ਨਾ ਵੇਖਣ ਵਾਲੀਆਂ ਅੱਖਾਂ, ਨਾ ਸੁਣਨ ਵਾਲੇ ਕੰਨ ਤੁਹਾਨੂੰ ਦਿੱਤੇ।**

ਮਰਕੁਸ 4:9-12 ਫੇਰ ਉਹ ਨੇ ਕਿਹਾ, **ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ।** (ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਭ ਦੇ ਸੁਣਨ ਦੇ ਕੰਨ ਨਹੀਂ ਹਨ) ¹⁰ ਜਾਂ ਉਹ ਇਕਾਂਤ ਵਿੱਚ ਸੀ ਤਾਂ ਜਿਹੜੇ ਉਹ ਦੇ ਕੋਲ ਸਨ ਉਨ੍ਹਾਂ ਨੇ ਬਾਰਾਂ ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹ ਨੂੰ ਪੁੱਛਿਆ। ¹¹ ਉਸ ਨੇ ਉਨ੍ਹਾਂ ਨੂੰ ਕਿਹਾ, **ਪਰਮੇਸੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ**

ਗਿਆ ਹੈ ਪਰ ਜਿਹੜੇ ਬਾਹਰ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ, ¹² ਓਹ ਵੇਖਦੇ ਹੋਏ ਤਾਂ ਵੇਖਣ ਪਰ ਬੁਝਣ ਨਹੀਂ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਓਹ ਮੁੜ ਆਉਣ, ਅਤੇ ਓਹਨਾਂ ਨੂੰ ਮਾਫ਼ੀ ਮਿਲੇ।" (ਯਸਾਯਾਹ 6:9)

ਲੂਕਾ 8:8 ਅਰ ਹੋਰ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗ ਕੇ ਸੌ ਗੁਣਾ ਫਲਿਆ। ਉਹ ਇਹ ਗੱਲਾਂ ਕਹਿ ਕੇ ਉੱਚੀ ਉੱਚੀ ਬੋਲਿਆ ਭਈ ਜਿਹ ਦੇ ਸੁਣਨ ਦੇ ਕੰਨ ਹੋਣ ਸੇ ਸੁਣੇ! (ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਭ ਦੇ ਸੁਣਨ ਦੇ ਕੰਨ ਨਹੀਂ ਹਨ)

ਯੂਹੰਨਾ 8:43-47 ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ? ਇਸੇ ਲਈ ਜੇ ਮੇਰਾ ਬਚਨ ਸੁਣ ਨਹੀਂ ਸੱਕਦੇ। ⁴⁴ ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ, . . . ⁴⁵ ਪਰ ਇਸ ਕਾਰਨ ਜੇ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਪਰਤੀਤ ਨਹੀਂ ਕਰਦੇ ਹੋ। ⁴⁷ ਜੇ ਪਰਮੇਸੁਰ ਤੋਂ ਹੈ ਸੇ ਪਰਮੇਸੁਰ ਦੇ ਬਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੇ ਤੁਸੀਂ ਪਰਮੇਸੁਰ ਤੋਂ ਨਹੀਂ ਹੋ।

ਯੂਹੰਨਾ 10:26-28 ਪਰ ਤੁਸੀਂ ਪਰਤੀਤ ਨਹੀਂ ਕਰਦੇ ਕਿਉਂ ਜੇ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ²⁷ ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ²⁸ ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ।

- ਇਸ ਤੋਂ ਇਹ ਸਪਸ਼ੱਟ ਹੈ ਕਿ ਅਜਿਹੀਆਂ ਭੇਡਾਂ ਵੀ ਹਨ ਜੋ ਕਿਸੇ ਦੂਸਰੇ ਦੀਆਂ ਹਨ।

ਰੋਮੀਆਂ 5:5 ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੇ ਪਰਮੇਸੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੇ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ।

- ਪਰਮੇਸੁਰ ਨੇ ਆਪਣਾ ਪ੍ਰੇਮ ਸਾਡਿਆਂ ਮਨਾਂ ਵਿੱਚ ਪਾਇਆ ਹੋਇਆ ਹੈ

ਗਲਾਤੀਆਂ 5:6 ਕਿਉਂ ਜੇ ਮਸੀਹ ਯਿਸੂ ਵਿੱਚ . . . ਨਿਹਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ।

- ਵਿਸ਼ਵਾਸ (ਨਿਹਚਾ) ਉਸ ਪ੍ਰੇਮ ਦਾ ਸਿੱਟਾ ਹੈ, ਜਾਂ ਉਸ ਪ੍ਰੇਮ ਦੇ ਦੁਆਰਾ ਆਉਂਦਾ ਹੈ, ਜੋ ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ।
- ਇਸ ਲਈ ਵਿਸ਼ਵਾਸ (ਨਿਹਚਾ) ਸਾਡੇ ਦੁਆਰਾ, ਜਾਂ ਸਾਡੇ ਵੱਲੋਂ ਨਹੀਂ ਹੈ, ਇਹ ਪ੍ਰਭੂ ਦੇ ਉਸ ਪ੍ਰੇਮ ਦੇ ਦੁਆਰਾ ਸ਼ੁਰੂ ਹੁੰਦਾ ਹੈ ਜੋ ਉਸ ਨੇ ਸਾਡੇ ਦਿਲਾਂ ਦੇ ਵਿੱਚ ਪਾਇਆ ਹੈ ਅਤੇ ਵਿਸ਼ਵਾਸ (ਨਿਹਚਾ) ਉਸ ਪ੍ਰੇਮ ਦੇ ਵਿੱਚੋਂ ਹੀ ਬਾਹਰ ਆਉਂਦਾ ਅਤੇ ਵਧਦਾ ਜਾਂਦਾ ਹੈ। ਜਿਨ੍ਹਾਂ ਵੱਧ ਅਸੀਂ ਉਸ ਸਭ ਨੂੰ ਸਿੱਖਦੇ ਹਾਂ ਜੋ ਉਸ ਨੇ ਸਾਡੇ ਲਈ ਕੀਤਾ ਹੈ ਉਨ੍ਹਾਂ ਹੀ ਸਾਡਾ ਪ੍ਰੇਮ ਅਤੇ ਵਿਸ਼ਵਾਸ ਵਧਦਾ ਹੈ। ਪਰ ਇਹ ਸਭ ਕੁੱਝ ਪ੍ਰਭੂ ਪਰਮੇਸੁਰ ਦੇ ਨਾਲ ਸ਼ੁਰੂ ਹੁੰਦਾ ਹੈ, ਅਰਥਾਤ ਸਾਡੇ ਪਿਤਾ ਵੱਲੋਂ ਆਪਣਾ ਪ੍ਰੇਮ ਸਾਡੇ ਦਿਲਾਂ ਵਿੱਚ ਪਾਉਣ ਦੁਆਰਾ।

“ਨਵਾਂ ਜਨਮ” ਪ੍ਰਾਪਤ ਕਰਨ ਦੀ ਰਵਾਇਤੀ ਸਮਝ ਦੇ ਬਾਰੇ ਪਤਰਸ ਕਹਿੰਦਾ ਹੈ: 1 ਪਤਰਸ 1:3 ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸੁਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ।

ਇੱਥੇ, “ਨਵੇਂ ਜਨਮ” ਦੇ ਲਈ ਯੂਨਾਨੀ ਸ਼ਬਦ: $\alpha\nu\alpha\gamma\epsilon\nu\nu\alpha\omega$ ਜਾਂ ਅੰਗ੍ਰੇਜੀ ਸ਼ਬਦ (ਆਨਾਜਿਨਾਓ) ਹੈ। ਇੱਕ ਅਗੇਤਰ ਦੇ ਰੂਪ ਵਿੱਚ $\acute{\alpha}\nu\alpha$ ਦਾ ਸਟ੍ਰੋਂਗ ਨੰਬਰ #303 ਦਾ ਅਰਥ ਦੁਹਰਾਉਣਾ, ਇਸ ਕਰਕੇ ਇਸ ਦਾ ਅਰਥ ਨਿੱਕਲਦਾ ਹੈ: “ਦੁਬਾਰਾ ਜਾਂ ਫੇਰ”। $\alpha\nu\alpha\gamma\epsilon\nu\nu\alpha\omega$ – ਦਾ ਅਰਥ ਪੈਦਾ ਕਰਨਾ, ਸੰਤਾਨ ਉਤਪੰਨ ਕਰਨਾ ਹੈ। ਇਸ ਕਰਕੇ ਇਸ ਦਾ ਅਰਥ ਨਿੱਕਲਦਾ ਹੈ: “ਨਵਾਂ ਜਨਮ”

ਇੱਥੇ ਦਿੱਤਾ ਗਿਆ ਸ਼ਬਦ ਬਿਲਕੁਲ ਭਿੰਨ ਹੈ ਜਿਹੜਾ ਯੂਹੰਨਾ 3:3 ਅਤੇ 7 ਹੈ ਜਿੱਥੇ ਯੂਨਾਨੀ ਸ਼ਬਦ: $\gamma\epsilon\nu\nu\eta\theta\eta\acute{\iota}$ $\acute{\alpha}\nu\omega\theta\epsilon\nu$ ਹੈ, ਨਾ ਕਿ $\acute{\alpha}\nu\alpha$!!!

$\acute{\alpha}\nu\omega\theta\epsilon\nu$ – ਦਾ ਸਟ੍ਰੋਂਗ ਨੰਬਰ #473 ਹੈ ਜਿਸ ਦਾ ਅਰਥ ਹੈ, ਉੱਪਰ, ਜਾਂ ਆਰੰਭ ਤੋਂ।
ਇਹ $\acute{\alpha}\nu\alpha$ ਨਹੀਂ #303 ਹੈ ਜਿਵੇਂ ਕਿ ਇੱਥੇ 1 ਪਤਰਸ 1:3 ਵਿੱਚ “ਨਵੇਂ ਸਿਰਿਓਂ”
ਦੇ ਰੂਪ ਵਿੱਚ ਇਸਤੇਮਾਲ ਹੋਇਆ ਹੈ।

1 ਪਤਰਸ 1:23 ਕਿਉਂ ਜੇ ਤੁਸੀਂ ਨਾਸਵਾਨ ਤੁਖਮ ਤੋਂ ਨਹੀਂ ਸਗੋਂ ਅਵਨਾਸੀ ਤੋਂ ਪਰਮੇਸੁਰ ਦੇ ਬਚਨ ਰਾਹੀਂ ਜਿਹੜਾ ਜੀਉਂਦਾ ਅਤੇ ਇਸਥਿਰ ਹੈ ਨਵੇਂ ਸਿਰਿਓਂ ਜਨਮੇ ($\acute{\alpha}\nu\alpha\gamma\epsilon\gamma\epsilon\nu\nu\eta\mu\acute{\epsilon}\nu\omicron\iota$) ਹੋ।

- ਕਿਰਿਆ “ਨਵੇਂ ਸਿਰਿਓਂ ਜਨਮੇ” ਪੂਰਨ ਕਾਲ (ਲਗਾਤਾਰ ਜਾਰੀ ਕਾਰਜ) ਅਤੇ ਕਰਮਵਾਚ (ਨਵਾਂ ਜਨਮ ਪ੍ਰਾਪਤ ਕਰਨ ਦੇ ਕਾਰਜ ਨੂੰ ਪ੍ਰਾਪਤ ਕੀਤਾ) ਵਿੱਚ ਹੈ।
- ਨਵਾਂ ਜਨਮ ਪ੍ਰਾਪਤ ਕਰਨ ਦਾ ਕਾਰਜ ਉਸ ਸਮੇਂ ਹੋਇਆ ਜਦੋਂ ਵਿਅਕਤੀ ਨੇ ਉਸ “ਬੀਜ” ਨੂੰ ਜੋ ਪਰਮੇਸੁਰ ਦਾ ਵਚਨ ਹੈ ਸੁਣਿਆ ਅਤੇ ਵਿਸ਼ਵਾਸ (ਨਿਹਚਾ) ਕਰਨ ਦੇ ਦੁਆਰਾ ਗ੍ਰਹਿਣ ਕੀਤਾ।

ਪਰਮੇਸੁਰ ਦੀ ਇੱਛਾ ਪੂਰੀ ਹੋਵੇਗੀ:

ਲੂਕਾ 10:22 ਸੱਭੇ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਭਈ ਪੁੱਤਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕੀਤਾ ਚਾਹੇ।

ਯੂਹੰਨਾ 6:39 ਅਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ ਮਰਜ਼ੀ ਇਹ ਹੈ ਭਈ ਸਭ ਕੁਝ ਜੇ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ, ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ।

ਯੂਹੰਨਾ 18:9 ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੇ ਉਸ ਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।

ਰੋਮੀਆਂ 9:11 ਭਾਵੇਂ ਬਾਲਕ ਅਜੇ ਜੰਮੇ ਨਹੀਂ ਸਨ ਅਤੇ ਨਾ ਕੁਝ ਭਲਾ ਬੁਰਾ ਕੀਤਾ ਸੀ ਤਾਂ ਜੋ **ਪਰਮੇਸੁਰ ਦੀ ਮਨਸ਼ਾ ਜਿਹੜੀ ਚੋਣ** ਦੇ ਅਨੁਸਾਰ ਹੈ **ਬਣੀ ਰਹੇ**, ਕਰਨੀਆਂ ਤੋਂ ਨਹੀਂ ਸਗੋਂ ਸੱਦਣ ਵਾਲੇ ਦੀ ਇੱਛਿਆ ਤੋਂ।

ਅਫ਼ਸੀਆਂ 1:11 ਹਾਂ ਉਸੇ ਵਿੱਚ ਅਸੀਂ ਵੀ **ਉਹ ਦੀ ਧਾਰਨਾ** ਮੂਜਬ ਜਿਹੜਾ **ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੇ ਕੁਝ ਕਰਦਾ ਹੈ ਅੱਗੋਂ ਹੀ ਠਹਿਰਾਏ** ਜਾ ਕੇ ਅਧਕਾਰ ਬਣ ਗਏ।

ਕੁਲੁੱਸੀਆਂ 1:26-28 ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ **ਉਹ ਦੇ ਸੰਤਾਂ ਉੱਤੇ ਪਰਗਟ ਹੋਇਆ**। (27) ਜਿਨ੍ਹਾਂ ਨੂੰ **ਪਰਮੇਸੁਰ ਨੇ ਮਹਿਰਮ ਕਰਨਾ ਚਾਹਿਆ** ਭਈ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਧਨ ਦਾ ਪਰਤਾਪ ਕੀ ਹੈ, ਸੇ ਏਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ।

ਯਾਕੂਬ 1:18 **ਉਹ ਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ** ਸਚਿਆਈ ਦੇ ਬਚਨ ਨਾਲ **ਜਨਮ ਦਿੱਤਾ** ਭਈ ਅਸੀਂ ਉਹ ਦੀਆਂ ਰਚਨਾ ਵਿੱਚੋਂ ਪਹਿਲੇ ਫਲ ਜੇਹੇ ਹੋਈਏ।

1 ਪਤਰਸ 4:6 ਕਿਉਂ ਜੋ ਮੁਰਦਿਆਂ ਨੂੰ ਵੀ ਇੰਜੀਲ ਇਸੇ ਲਈ ਸੁਣਾਈ ਗਈ ਭਈ ਸਰੀਰ ਕਰਕੇ ਉਨ੍ਹਾਂ ਦਾ ਨਿਆਉਂ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ **ਓਹ ਪਰਮੇਸੁਰ ਵਾਂਙੁ ਜੀਉਂਦੇ ਰਹਿਣ**।

ਯਹੂਦਾਹ 24 ਹੁਣ ਜਿਹੜਾ ਸਮਰੱਥ ਹੈ ਜੇ ਤੁਹਾਨੂੰ ਠੇਡੇ ਖਾਣ ਤੋਂ **ਬਚਾ ਸੱਕਦਾ** ਅਤੇ **ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਸਹਿਤ ਨਿਰਮਲ ਖੜਾ ਕਰ ਸੱਕਦਾ ਹੈ** . . .

ਇਸ ਸਿੱਖਿਆ ਨੂੰ ਪੂਰੀ ਬਾਈਬਲ ਦੇ ਵਿੱਚ ਯਿਸੂ ਦੇ ਸਿੱਖਿਆ ਦੇ ਨਾਲ ਸਿਖਾਇਆ ਜਾਂਦਾ ਹੈ।
ਹੇਠਾਂ ਦਿੱਤੇ ਗਏ ਅੰਸ਼ਾਂ ਨੂੰ ਵੇਖੋ:

ਬਿਵਸਥਾ ਸਾਰ 7:6 ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸੁਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸੁਰ ਨੇ **ਤੁਹਾਨੂੰ ਚੁਣ ਲਿਆ** ਕਿ ਤੁਸੀਂ ਸਾਰੀ ਜ਼ਮੀਨ ਦੇ ਉੱਪਰ ਦੇ ਸਾਰੇ ਲੋਕਾਂ ਵਿੱਚੋਂ **ਉਸ ਦੀ ਨਿੱਜੀ ਪਰਜਾ ਹੋਵੋ**।

ਬਿਵਸਥਾ ਸਾਰ 14:2 ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸੁਰ ਦੀ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਨੇ **ਤੁਹਾਨੂੰ ਚੁਣ ਲਿਆ** ਕਿ ਤੁਸੀਂ ਪਿਰਥਵੀ ਦੀਆਂ ਸਾਰੀਆਂ ਉੱਮਤਾਂ ਵਿੱਚੋਂ **ਉਸ ਦੀ ਇੱਕ ਅਣਖੀ ਉੱਮਤ ਹੋਵੋ**।

ਜ਼ਬੂਰਾਂ ਦੀ ਪੇਥੀ 33:12 ਧੰਨ ਉਹ ਕੌਮ ਹੈ ਜਿਹ ਦਾ ਪਰਮੇਸੁਰ ਯਹੋਵਾਹ ਹੈ, **ਉਹ ਪਰਜਾ ਜਿਹ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ**।

ਜ਼ਬੂਰਾਂ ਦੀ ਪੇਥੀ 65:4 ਧੰਨ ਹੈ **ਉਹ ਜਿਹ ਨੂੰ ਤੂੰ ਚੁਣਦਾ** ਤੇ ਆਪਣੇ ਨੇੜੇ ਲਿਆਉਂਦਾ ਹੈਂ, ਭਈ ਉਹ ਤੇਰੇ ਦਰਬਾਰ ਵਿੱਚ ਰਹੇ,

ਜ਼ਬੂਰਾਂ ਦੀ ਪੇਥੀ 105:42-44 ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ।

ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, ਅਤੇ **ਆਪਣੇ ਚੁਣਿਆਂ ਹੋਇਆਂ** ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ। ਉਹ ਨੇ ਓਹਨਾਂ ਨੂੰ ਕੈਮਾਂ ਦੇ ਦੇਸ ਅਤੇ ਉੱਮਤਾਂ ਦੀ ਕਮਾਈ ਓਹਨਾਂ ਨੂੰ ਮਿਲਖ ਵਿੱਚ ਦਿੱਤੀ,

ਜ਼ਬੂਰਾਂ ਦੀ ਪੋਥੀ 135:4 ਯਹੋਵਾਹ ਨੇ **ਯਾਕੂਬ ਨੂੰ** ਆਪਣੇ ਹੀ ਲਈ, ਅਤੇ **ਇਸਰਾਏਲ ਨੂੰ ਆਪਣੀ ਖਾਸ ਮਿਲਖ ਲਈ ਚੁਣ ਲਿਆ ਹੈ।**

ਕਹਾਉਤਾਂ 16:4 ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ, ਹਾਂ, **ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ।**

ਯਸਾਯਾਹ 4:3 ਅਤੇ ਐਉਂ ਹੋਵੇਗਾ ਕਿ ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ ਉਹ ਪਵਿੱਤਰ ਅਖਵਾਏਗਾ, **ਓਹ ਸਾਰੇ ਜਿਹੜੇ ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ ਗਏ।**

ਯਸਾਯਾਹ 53:6 ਅਤੇ ਯਹੋਵਾਹ ਨੇ ਸਾਡੀ **ਸਾਰਿਆਂ** ਦੀ ਬਦੀ ਉਸ ਉੱਤੇ ਲੱਦੀ।

ਯਸਾਯਾਹ 53:8 ਕਿ **ਮੇਰੀ ਪਰਜਾ** ਦੇ ਅਪਰਾਧ ਦੇ ਕਾਰਨ

ਯਸਾਯਾਹ 53:10 ਤਾਂ ਉਹ **ਆਪਣੀ ਅੰਸ ਨੂੰ** ਵੇਖੇਗਾ,

ਯਿਰਮਿਯਾਹ 24:7 **ਮੈਂ ਓਹਨਾਂ ਨੂੰ ਅਜੇਹਾ ਦਿਲ ਦਿਆਂਗਾ ਭਈ ਓਹ ਜਾਣ ਲੈਣ** ਕਿ ਮੈਂ ਯਹੋਵਾਹ ਹਾਂ ਅਤੇ **ਓਹ ਮੇਰੀ ਪਰਜਾ ਹੋਵੇਗੇ** ਅਤੇ ਮੈਂ ਓਹਨਾਂ ਦਾ ਪਰਮੇਸੁਰ ਹੋਵਾਂਗਾ ਕਿਉਂ ਜੋ ਓਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।

ਮੱਤੀ 7:22-23 **ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ।** ਹੇ ਬੁਰਿਆਰੇ, ਮੇਰੇ ਕੋਲੇ ਚੱਲੇ ਜਾਓ!

ਮੱਤੀ 11:27 ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ ਅਤੇ **ਉਹ ਜਿਸ ਉੱਤੇ ਪੁੱਤਰ ਉਹ ਨੂੰ ਪਰਗਟ ਕਰਨਾ ਚਾਹੇ।**

ਮੱਤੀ 13:11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ **ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।**

ਮੱਤੀ 13:24-25 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਹ ਨੇ ਆਪਣੇ ਖੇਤ ਵਿੱਚ **ਚੰਗਾ ਬੀ ਬੀਜਿਆ।** (25) ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ **ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ.**

(30) ਵਾਢੀ ਤੇੜੀ ਦੇਹਾਂ ਨੂੰ ਰਲੇ ਮਿਲੇ ਵਧਣ ਦਿਓ ਅਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੇ **ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨੇ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ।** (ਧਿਆਨ ਦਿਓ: ਜੰਗਲੀ ਬੂਟੀ ਕਦੀ ਵੀ ਕਣਕ ਨਹੀਂ ਬਣ ਸਕਦੀ ਅਤੇ ਕਣਕ ਕਦੀ ਵੀ ਜੰਗਲੀ ਬੂਟੀ ਨਹੀਂ ਬਣ ਸਕਦੀ)

ਮੱਤੀ 13:37-43 (38) ਖੇਤ ਜਗਤ ਹੈ ਅਤੇ **ਚੰਗਾ ਬੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ।**

ਮੱਤੀ 15:13 ਉਹ ਨੇ ਉੱਤਰ ਦਿੱਤਾ ਭਈ ਹਰੇਕ ਬੂਟਾ ਜੇ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੇ ਜੜ੍ਹੋ ਪੁਟਿਆ ਜਾਵੇਗਾ।

ਮੱਤੀ 22:14 "ਕਿਉਂ ਜੇ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ।"

ਮੱਤੀ 24:22 ਅਰ ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ **ਚੁਣਿਆਂ ਹੋਇਆਂ** ਦੀ ਖ਼ਾਤਰ ਘਟਾਏ ਜਾਣਗੇ।

ਮੱਤੀ 24:24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਰ ਅਜੇਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸੱਕਦਾ ਤਾਂ ਓਹ **ਚੁਣਿਆਂ ਹੋਇਆਂ** ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ।

ਮੱਤੀ 24:31 ਅਤੇ ਉਹ ਤੁਰਗੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਰ ਓਹ ਚੋਹਾਂ ਕੁੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈਕੇ ਐਸ ਸਿਰੇ **ਤੀਕਰ ਉਹ ਦੇ ਚੁਣਿਆਂ ਹੋਇਆਂ** ਨੂੰ ਇਕੱਠਿਆਂ ਕਰਨਗੇ।

ਮੱਤੀ 25:11- 13, 32 ਮੈਂ ਤੁਹਾਨੂੰ ਸਤ ਆਖਦਾ ਹਾਂ ਜੇ ਮੈਂ ਤੁਹਾਨੂੰ ਨਹੀਂ ਪਛਾਣਦਾ। (32) ਜਿਸ ਤਰਾਂ ਅਯਾਲੀ ਭੇਡਾਂ ਨੂੰ **ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ** ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ।

ਮਰਕੁਸ 4:11-12 ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ, ਓਹ ਵੇਖਦੇ ਹੋਏ ਤਾਂ ਵੇਖਣ ਪਰ ਬੁਝਣ ਨਹੀਂ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਓਹ ਮੁੜ ਆਉਣ, ਅਤੇ ਓਹਨਾਂ ਨੂੰ ਮਾਫ਼ੀ ਮਿਲੇ।

ਲੂਕਾ 1:68 ਮੁਬਾਰਕ ਹੈ ਪ੍ਰਭੂ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੇ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਨਿਸਤਾਰਾ ਦਿੱਤਾ ਹੈ,

ਲੂਕਾ 8:10 ਅਰ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ, ਤਾਂ ਜੇ ਓਹ ਵੇਖਦਿਆਂ ਨਾ ਵੇਖਣ ਅਤੇ ਸੁਣਦਿਆਂ ਨਾ ਸਮਝਣ।

ਲੂਕਾ 10:22 ਸੱਭੇ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਭਈ ਪੁੱਤਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ **ਉਸ ਨੂੰ ਪਰਗਟ ਕੀਤਾ ਚਾਹੇ**।

ਲੂਕਾ 16:31 ਪਰ ਉਹ ਨੇ ਉਸ ਨੂੰ ਕਿਹਾ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਭੀ ਕੋਈ ਜੀ ਉੱਠੇ ਪਰ **ਓਹ ਨਾ ਮੰਨਣਗੇ**।

(ਜੇਕਰ ਕਿਸੇ ਵਿਅਕਤੀ ਦੇ ਵਿੱਚ ਵਿਸ਼ਵਾਸ ਨਹੀਂ ਹੈ ਤਾਂ ਉਸ ਦੇ ਲਈ ਚਮਤਕਾਰਾਂ ਦਾ ਕੋਈ ਮਹੱਤਵ ਨਹੀਂ ਹੈ)

ਯੂਹੰਨਾ 5:21 ਕਿਉਂਕਿ ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਅਤੇ ਜਿਵਾਲਦਾ ਹੈ ਉਸੇ ਪਰਕਾਰ ਪੁੱਤਰ ਵੀ **ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ**।

ਯੂਹੰਨਾ 6:37 **ਜੇ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ** ਅਤੇ ਜੇ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ। (ਉਹ ਸਾਰੇ ਜਿਨ੍ਹਾਂ ਨੂੰ ਉਸ ਨੇ ਦਿੱਤਾ, ਚੁਣਿਆ ਹੈ, ਆਉਣਗੇ। ਉਸ ਦੀ ਇੱਛਾ ਪੂਰੀ ਹੋਵੇਗੀ)

ਯੂਹੰਨਾ 6:39 ਅਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ **ਮਰਜ਼ੀ** ਇਹ ਹੈ **ਭਈ ਸਭ ਕੁਝ ਜੇ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ** ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ। (ਚੁਣਿਆ ਹੋਇਆ ਕੋਈ ਵੀ ਗੁਆਚੇਗਾ ਨਹੀਂ। ਉਸ ਦੀ ਮਰਜ਼ੀ ਅਟੱਲ ਹੈ)

ਯੂਹੰਨਾ 6:40 **ਮੇਰੇ ਪਿਤਾ ਦੀ ਇਹ ਮਰਜ਼ੀ ਹੈ** ਕਿ ਹਰ ਕੋਈ ਜੋ ਪੁੱਤਰ ਨੂੰ ਵੇਖੇ ਅਤੇ ਉਸ ਉੱਤੇ ਨਿਹਚਾ ਕਰੇ ਸੇ **ਸਦੀਪਕ ਜੀਉਣ ਪਾਵੇ** ਅਤੇ ਮੈਂ ਉਹ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂਗਾ।

ਯੂਹੰਨਾ 6:44 **ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ** ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।

ਯੂਹੰਨਾ 6:45 ਨਬੀਆਂ ਦੀਆਂ ਪੇਥੀਆਂ ਵਿੱਚ ਇਹ ਲਿਖਿਆ ਹੋਇਆ ਹੈ **ਭਈ ਓਹ ਸੱਭੇ ਪਰਮੇਸੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੇ ਮੇਰੇ ਕੋਲ ਆਉਂਦਾ ਹੈ।** (ਇੱਥੇ "ਸੱਭੇ" ਸਿਰਫ ਉਨ੍ਹਾਂ ਦੇ ਲਈ ਹੈ ਜਿਨ੍ਹਾਂ ਨੇ ਸੁਣਿਆ ਅਤੇ ਸਿੱਖਿਆ ਹੈ)

ਯੂਹੰਨਾ 6:65 ਉਸ ਨੇ ਆਖਿਆ, "ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ **ਕੋਈ ਮੇਰੇ ਕੋਲ ਨਹੀਂ ਆ ਸੱਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹ ਨੂੰ ਬਖਸ਼ਿਆ ਨਾ ਗਿਆ ਹੋਵੇ।"**

ਯੂਹੰਨਾ 8:38-47 ਮੈਂ ਜੇ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋਈ ਕਹਿੰਦਾ ਹਾਂ। ਫੇਰ ਤੁਸਾਂ ਵੀ ਜੇ ਕੁਝ **ਆਪਣੇ ਪਿਉ** ਦੇ ਕੋਲੋਂ ਸੁਣਿਆ ਹੈ ਸੇ ਕਰਦੇ ਹੋ। ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਸਾਡਾ ਪਿਤਾ ਅਬਰਾਹਾਮ ਹੈ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ ਤਾਂ ਅਬਰਾਹਾਮ ਜਿਹੇ ਕੰਮ ਕਰਦੇ। ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੇ ਇਹਾ ਜਿਹਾ ਮਨੁੱਖ ਹਾਂ ਜਿਨ੍ਹੇ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸੁਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ। ਤੁਸੀਂ **ਆਪਣੇ ਪਿਉ ਜਿਹੇ** ਕੰਮ ਕਰਦੇ ਹੋ। ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਹਾਂ। ਸਾਡਾ ਪਿਤਾ ਇੱਕ ਉਹ ਪਰਮੇਸੁਰ ਹੈ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਪਰਮੇਸੁਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਇਸ ਲਈ ਜੇ ਮੈਂ ਪਰਮੇਸੁਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਘੱਲਿਆ। ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ? **ਇਸੇ ਲਈ ਜੇ ਮੇਰਾ ਬਚਨ ਸੁਣ ਨਹੀਂ ਸੱਕਦੇ। ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ** ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ। ਪਰ ਇਸ ਕਾਰਨ ਜੇ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਪਰਤੀਤ ਨਹੀਂ ਕਰਦੇ ਹੋ। ਕੋਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ? ਜੇ ਮੈਂ ਸਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪਰਤੀਤ ਨਹੀਂ ਕਰਦੇ ਹੋ? **ਜੇ ਪਰਮੇਸੁਰ ਤੋਂ ਹੈ ਸੇ ਪਰਮੇਸੁਰ ਦੇ ਬਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੇ ਤੁਸੀਂ ਪਰਮੇਸੁਰ ਤੋਂ ਨਹੀਂ ਹੋ।**

• "ਤੋ" [ਯੂਨਾਨੀ: ਏਕ (ἐκ)]; ਇੱਕ ਮੁੱਖ ਜੋੜਕ ਹੈ ਜੋ ਉਤਪਤੀ, ਜਾਂ ਮੂਲ ਨੂੰ ਦਰਸਾਉਂਦਾ ਹੈ ਤੋਂ, ਵਿੱਚੋਂ

ਯੂਹੰਨਾ 10:14 ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ।

ਯੂਹੰਨਾ 10:25-28 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, "ਮੈਂ ਤਾਂ ਤੁਹਾਨੂੰ ਦੱਸਿਆ ਪਰ ਤੁਸੀਂ ਪਰਤੀਤ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਤੇ ਕਰਦਾ ਹਾਂ ਉਹ ਮੇਰੇ ਉੱਤੇ ਸਾਖੀ ਦਿੰਦੇ ਹਨ। (26) ਪਰ **ਤੁਸੀਂ ਪਰਤੀਤ ਨਹੀਂ ਕਰਦੇ ਕਿਉਂ ਜੋ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ।** (27) **ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ** ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। (28) ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ।

ਯੂਹੰਨਾ 11:52 ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ **ਪਰਮੇਸ਼ੁਰ ਦਿਆਂ ਬਾਲਕਾਂ** ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ।

ਯੂਹੰਨਾ 13:1 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਭਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ ਜਾਵਾਂ **ਆਪਣੇ ਨਿੱਜ** ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।

ਯੂਹੰਨਾ 14:17 ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ **ਜਗਤ ਨਹੀਂ ਪਾ ਸੱਕਦਾ** ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।

ਯੂਹੰਨਾ 15:16 ਤੁਸਾਂ ਮੈਨੂੰ ਨਹੀਂ ਚੁਣਿਆ ਪਰ **ਮੈਂ ਤੁਹਾਨੂੰ ਚੁਣਿਆ,**

ਯੂਹੰਨਾ 17:2 ਜਿਵੇਂ ਤੈਂ ਉਹ ਨੂੰ ਸਾਰੇ ਸਰੀਰਾਂ ਉੱਤੇ ਇਖ਼ਤਿਆਰ ਬਖ਼ਸ਼ਿਆ ਭਈ **ਉਹ ਉਨ੍ਹਾਂ ਸਭਨਾਂ ਨੂੰ ਜੋ ਤੈਂ ਉਹ ਨੂੰ ਦਿੱਤੇ ਹਨ ਸਦੀਪਕ ਜੀਉਣ ਦੇਵੇ।**

ਯੂਹੰਨਾ 17:6 **ਜਿਹੜੇ ਮਨੁੱਖ ਤੈਂ** ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ। **ਉਹ ਤੇਰੇ ਸਨ** ਅਤੇ ਤੈਂ ਉਹ ਮੈਨੂੰ ਦਿੱਤੇ ਅਰ ਓਹਨਾਂ ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।

ਯੂਹੰਨਾ 17:9 ਮੈਂ ਓਹਨਾਂ ਲਈ ਬੇਨਤੀ ਕਰਦਾ ਹਾਂ। ਮੈਂ ਜਗਤ ਦੇ ਲਈ ਨਹੀਂ ਪਰ ਓਹਨਾਂ ਲਈ ਬੇਨਤੀ ਕਰਦਾ ਹਾਂ ਜੋ **ਤੈਂ ਮੈਨੂੰ ਦਿੱਤੇ ਸਨ** ਕਿਉਂ ਜੋ **ਉਹ ਤੇਰੇ ਹਨ।**

ਯੂਹੰਨਾ 17:12 ਜਿੰਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤਰ ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ।

ਯੂਹੰਨਾ 17:16 **ਉਹ ਜਗਤ ਦੇ ਨਹੀਂ ਹਨ,** ਜਿਵੇਂ ਮੈਂ ਜਗਤ ਦਾ ਨਹੀਂ ਹਾਂ।

ਯੂਹੰਨਾ 18:9 ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।

ਯੂਹੰਨਾ 18:37 . . . ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।
ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ। ਤੁਲਨਾ ਕਰੋ ਯੂਹੰਨਾ 8:47; 10:4

ਯੂਹੰਨਾ 20:24-48 (27) ਫੇਰ ਉਹ ਨੇ ਥੋਮਾ ਨੂੰ ਆਖਿਆ, "ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ ਸਗੋਂ ਪਰਤੀਤਮਾਨ ਹੋ।" (ਉਹ ਆਪਣੇ ਆਪ ਨੂੰ ਪਰਗਟ ਕਰਦਾ ਹੈ ਅਤੇ ਨਿਸ਼ਚਤ ਕਰਦਾ ਹੈ ਕਿ ਉਸ ਦੇ ਚੁਣੇ ਹੋਏ ਵਿਸ਼ਵਾਸ ਕਰਨ)

ਰਸੂਲਾਂ ਦੇ ਕਰਤੱਬ 10:40-41 ਉਹ ਨੂੰ ਪਰਮੇਸੁਰ ਨੇ ਤੀਜੇ ਦਿਨ ਜਿਵਾਲਿਆ ਅਤੇ ਉਹ ਨੂੰ ਪਰਗਟ ਹੋਣ ਦਿੱਤਾ। **ਸਭਨਾਂ ਲੋਕਾਂ ਉੱਤੇ ਨਹੀਂ**, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ **ਅੱਗਿਓਂ ਹੀ ਪਰਮੇਸੁਰ ਦੇ ਚੁਣੇ ਹੋਏ ਸਨ**, ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਉਹ ਦੇ ਨਾਲ ਖਾਧਾ ਪੀਤਾ।

ਰਸੂਲਾਂ ਦੇ ਕਰਤੱਬ 13:48 ਤਾਂ ਪਰਾਈਆਂ ਕੌਮਾਂ ਦੇ ਲੋਕ ਏਹ ਗੱਲਾਂ ਸੁਣ ਕੇ ਅਨੰਦ ਹੋਏ ਅਤੇ ਪਰਮੇਸੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ **ਜਿੰਨੇ ਸਦੀਪਕ ਜੀਉਣ ਲਈ ਠਹਿਰਾਏ ਗਏ ਸਨ ਉਨ੍ਹਾਂ ਨਿਹਚਾ ਕੀਤੀ।**

ਰਸੂਲਾਂ ਦੇ ਕਰਤੱਬ 18:10 ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹੱਲਾ ਨਾ ਕਰੇਗਾ ਕਿਉਂ ਜੋ **ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।**" (ਬਹੁਤ ਸਾਰੇ, ਸਾਰੇ ਨਹੀਂ)

ਰੋਮੀਆਂ 1:7 ਅੱਗੇ ਜੇਗ **ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸੁਰ ਦੇ ਪਿਆਰੇ** ਅਤੇ ਸੰਤ ਬਣਨ ਲਈ ਸੱਦੇ ਹੋਏ ਹਨ।
ਇੱਥੇ "ਸਭਨਾਂ" ਦਾ ਅਰਥ ਸੀਮਿਤ ਲੋਕਾਂ ਤੋਂ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ, ਪਰ ਚੁਣੇ ਹੋਏ ਸਾਰੇ।

ਰੋਮੀਆਂ 8:28-30,33 . . . ਜਿਹੜੇ ਪਰਮੇਸੁਰ ਦੀ ਮਨਸ਼ਾ ਦੇ ਅਨੁਸਾਰ **ਸੱਦੇ ਹੋਏ** ਹਨ।²⁹ ਕਿਉਂਕਿ **ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ** ਉਸ ਨੇ ਓਹਨਾਂ ਨੂੰ **ਅੱਗਿਓਂ ਠਹਿਰਾਇਆ** ਭਈ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ।³⁰ ਅਤੇ **ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ** ਉਸ ਨੇ ਓਹਨਾਂ ਨੂੰ **ਸੱਦਿਆ** ਭੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਓਹਨਾਂ ਨੂੰ **ਧਰਮੀ** ਭੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਓਹਨਾਂ ਨੂੰ **ਵਡਿਆਈ** ਭੀ ਦਿੱਤੀ। (33) **ਪਰਮੇਸੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦਾਵਾ ਕਰੇਗਾ?** ਪਰਮੇਸੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ।

ਰੋਮੀਆਂ 9:6-8 ਪਰ ਇਉਂ ਨਹੀਂ ਜੋ ਪਰਮੇਸੁਰ ਦਾ ਬਚਨ ਅਕਾਰਥ ਹੋ ਗਿਆ; ਕਿਉਂਕਿ **ਜਿਹੜੇ ਇਸਰਾਏਲ ਦੇ ਵਿੱਚੋਂ ਹਨ ਓਹ ਸੱਭੇ ਇਸਰਾਏਲੀ ਨਹੀਂ।** (7) **ਓਹ ਸੱਭੇ ਉਹ ਦੀ ਸੰਤਾਨ ਨਹੀਂ ਹਨ . . .** (8) . . . **ਵਾਇਦੇ ਦੀ ਸੰਤਾਨ ਅੰਸ ਗਿਣੀਦੀ ਹੈ।**

ਰੋਮੀਆਂ 9:11 ਭਾਵੇਂ ਬਾਲਕ ਅਜੇ ਜੰਮੇ ਨਹੀਂ ਸਨ ਅਤੇ ਨਾ ਕੁਝ ਭਲਾ ਬੁਰਾ ਕੀਤਾ ਸੀ ਤਾਂ ਜੋ **ਪਰਮੇਸੁਰ ਦੀ ਮਨਸ਼ਾ** ਜਿਹੜੀ **ਚੋਣ** ਦੇ ਅਨੁਸਾਰ ਹੈ ਬਣੀ ਰਹੇ, ਕਰਨੀਆਂ ਤੋਂ ਨਹੀਂ ਸਗੋਂ ਸੱਦਣ ਵਾਲੇ ਦੀ ਇੱਛਿਆ ਤੋਂ।

ਰੋਮੀਆਂ 9:13 ਜਿਵੇਂ ਲਿਖਿਆ ਹੋਇਆ ਹੈ ਜੋ **ਮੈਂ ਯਾਕੂਬ ਨਾਲ ਪ੍ਰੇਮ ਪਰ ਏਸਾਉ ਨਾਲ ਵੈਰ ਕੀਤਾ।**

ਰੋਮੀਆਂ 9:18 ਸੇ ਜਿਹਦੇ ਉੱਤੇ ਚਾਹੁੰਦਾ ਹੈ ਉਹ ਦੇ ਉੱਤੇ ਦਯਾ ਕਰਦਾ ਹੈ ਅਤੇ ਜਿਹਦੇ ਉੱਤੇ ਉਹ ਚਾਹੁੰਦਾ ਹੈ ਉਹ

ਸਖਤੀ ਕਰਦਾ ਹੈ।

ਰੋਮੀਆਂ 9:21 ਕੀ ਯੁਮਿਆਰ ਮਿੱਟੀ ਦੇ ਉੱਪਰ ਵੱਸ ਨਹੀਂ ਰੱਖਦਾ ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ?

ਰੋਮੀਆਂ 9:22 ਅਤੇ ਕੀ ਹੋਇਆ ਜੇ ਪਰਮੇਸ਼ਰ ਨੇ ਇਹ ਚਾਹ ਕਰ ਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ?

ਰੋਮੀਆਂ 9:23-24 ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ। ਅਰਥਾਤ ਸਾਡੇ ਉੱਤੇ ਜਿਹੜੇ ਉਹ ਨੇ ਨਿਰੇ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਏ।

ਰੋਮੀਆਂ 11:5 ਇਸੇ ਤਰਾਂ ਹੁਣ ਭੀ ਕਿਰਪਾ ਦੀ ਚੋਣ ਅਨੁਸਾਰ ਇੱਕ ਬਕੀਆ ਹੈ।

ਰੋਮੀਆਂ 11:7 ਤਾਂ ਫੇਰ ਕੀ? ਜਿਸ ਗੱਲ ਨੂੰ ਇਸਰਾਏਲ ਭਾਲਦਾ ਹੈ ਸੇ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ ਅਤੇ ਬਾਕੀ ਦੇ ਬੁੱਧੂ ਕੀਤੇ ਗਏ।

ਰੋਮੀਆਂ 15:5 ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੇ ਵਿੱਚ ਮੇਲ ਰੱਖੇ।

1 ਕੁਰਿੰਥੀਆਂ 1:8 ਉਹ ਤੁਹਾਨੂੰ ਅੰਤ ਤੀਕ ਕਾਇਮ ਵੀ ਰੱਖੇਗਾ ਭਈ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ।

ਗਲਾਤੀਆਂ 4:21 -31; (26) ਪਰ ਯਹੂਸ਼ਲਮ ਜੋ ਉਤਾਰਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ .. (28) ਪਰ ਹੇ ਭਰਾਵੇ, ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ।

ਅਫ਼ਸੀਆਂ 1:4-5 ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਇਆ।

ਅਫ਼ਸੀਆਂ 1:11 ਹਾਂ ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਮੁਜਬ ਜਿਹੜਾ ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੇ ਕੁਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਅਧਕਾਰ ਬਣ ਗਏ।

ਫ਼ਿਲਿੱਪੀਆਂ 1:6 ਅਤੇ ਇਸ ਗੱਲ ਦੀ ਮੈਨੂੰ ਪਰਤੀਤ ਹੈ ਭਈ ਜਿਹ ਨੇ ਤੁਹਾਡੇ ਵਿੱਚ ਸੁਭ ਕੰਮ ਦਾ ਮੁੱਢ ਧਰਿਆ ਸੇ ਯਿਸੂ ਮਸੀਹ ਦੇ ਦਿਨ ਤੇੜੀ ਉਹ ਨੂੰ ਪੂਰਿਆਂ ਕਰੇਗਾ।

ਕੁਲੁੱਸੀਆਂ 1:26-28 ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ

ਉੱਤੇ ਪਰਗਟ ਹੋਇਆ। (27) ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਹਿਰਮ ਕਰਨਾ ਚਾਹਿਆ ਭਈ ਪਰਾਈਆਂ ਕੋਮਾਂ ਵਿੱਚ ਇਸ ਭੇਤ ਦੇ ਧਨ ਦਾ ਪਰਤਾਪ ਕੀ ਹੈ, ਸੇ ਏਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ।

ਕੁਲੁੱਸੀਆਂ 3:12 ਸੇ ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ।

1 ਥੱਸਲੁਨੀਕੀਆਂ 1:4 ਹੇ ਭਰਾਵੇ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਭਈ **ਤੁਸੀਂ ਚੁਣੇ ਹੋਏ ਹੋ।**

2 ਥੱਸਲੁਨੀਕੀਆਂ 2:13 ਪਰ ਹੇ ਭਰਾਵੇ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੇ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰੀਏ ਇਸ ਕਰਕੇ ਜੇ ਪਰਮੇਸ਼ੁਰ ਨੇ ਆਦ ਤੋਂ ਹੀ **ਤੁਹਾਨੂੰ ਚੁਣ ਲਿਆ ਭਈ ਤੁਹਾਨੂੰ** ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ ਮੰਨਣ ਨਾਲ **ਮੁਕਤੀ ਹੱਥ ਆਵੇ।**

2 ਤਿਮੋਥਿਉਸ 2:10 ਇਸ ਕਾਰਨ ਮੈਂ **ਚੁਣਿਆਂ ਹੋਇਆਂ** ਲੋਕਾਂ ਲਈ ਸੱਭੇ ਕੁਝ ਸਹਿੰਦਾ ਹਾਂ ਭਈ **ਓਹ** ਭੀ ਉਸ **ਮੁਕਤੀ** ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ ਸਦੀਪਕ ਤੇਜ ਸਣੇ **ਪਰਾਪਤ ਕਰਨ।**

2 ਤਿਮੋਥਿਉਸ 2:19 ਤਾਂ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ **ਪ੍ਰਭੂ ਆਪਣਿਆਂ ਨੂੰ ਜਾਣਦਾ ਹੈ**, ਨਾਲੇ ਇਹ ਭਈ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅੱਡ ਰਹੇ।

ਤੀਤੁਸ 1:1 ਲਿਖਤੁਮ ਪੌਲੁਸ ਜੋ ਪਰਮੇਸ਼ੁਰ ਦਾ ਦਾਸ ਅਤੇ **ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ** ਦੀ ਨਿਹਚਾ ਦੇ ਨਮਿੱਤ ਅਰ ਸਤ ਦੀ ਓਸ ਸਿਆਣ ਦੇ ਨਮਿੱਤ ਜੇ ਭਗਤੀ ਦੇ ਅਨੁਸਾਰ ਹੈ ਯਿਸੂ ਮਸੀਹ ਦਾ ਰਸੂਲ ਹਾਂ।

ਇਬਰਾਨੀਆਂ 2:13 ਅਤੇ ਫੇਰ ਏਹ,—ਮੈਂ ਉਸ ਉੱਤੇ ਭਰੋਸਾ ਰੱਖਾਂਗਾ। ਅਤੇ ਫੇਰ,—ਮੈਂ ਅਤੇ **ਓਹ ਬੱਚੇ ਜਿਹੜੇ ਪਰਮੇਸ਼ੁਰ ਨੇ ਮੈਨੂੰ ਬਖਸ਼ੇ।**

ਇਬਰਾਨੀਆਂ 7:25 ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ **ਪੂਰਾ ਨਿਸਤਾਰਾ** ਕਰ ਸੱਕਦਾ ਹੈ ਕਿਉਂ ਜੇ ਉਹ ਉਨ੍ਹਾਂ ਦੀ ਸਫਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।

ਇਬਰਾਨੀਆਂ 9:15 ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੇਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਭਈ **ਓਹ ਜਿਹੜੇ ਸੱਦੇ ਹੋਏ ਹਨ** ਸਦੀਪਕਾਲ ਦੇ ਵਿਰਸੇ ਦੇ ਵਾਇਦੇ ਨੂੰ ਪਰਾਪਤ ਕਰਨ।

ਯਾਕੂਬ 1:18 **ਉਹ ਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ** ਸਚਿਆਈ ਦੇ ਬਚਨ ਨਾਲ **ਜਨਮ ਦਿੱਤਾ** ਭਈ ਅਸੀਂ ਉਹ ਦੀਆਂ ਰਚਨਾਂ ਵਿੱਚੋਂ ਪਹਿਲੇ ਫਲ ਜੇਹੇ ਹੋਈਏ।

1 ਪਤਰਸ 1:1 -2 ਲਿਖਤੁਮ ਪਤਰਸ ਜਿਹੜਾ ਯਿਸੂ ਮਸੀਹ ਦਾ ਰਸੂਲ ਹਾਂ, ਅੱਗੇ ਜੇਗ ਉਨ੍ਹਾਂ ਪਰਦੇਸੀਆਂ ਨੂੰ ਜੋ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ ਵਿੱਚ ਖਿੰਡੇ ਹੋਏ ਹਨ। ਜਿਹੜੇ ਪਿਤਾ ਪਰਮੇਸ਼ੁਰ ਦੇ ਅਗੇਤ੍ਰੇ ਗਿਆਨ ਦੇ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਨਾਲ **ਚੁਣੇ ਹੋਏ ਹਨ।**

1 ਯੂਹੰਨਾ 3:10 ਇਸ ਤੋਂ **ਪਰਮੇਸ਼ੁਰ ਦੇ ਬਾਲਕ** ਅਤੇ **ਸ਼ਤਾਨ ਦੇ ਬਾਲਕ** ਪਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ

ਕਰਦਾ ਪਰਮੇਸੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ।

1 ਯੂਹੰਨਾ 3:12 ਤਿਵੇਂ ਨਹੀਂ ਜਿਵੇਂ ਕਇਨ ਓਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ-ਅਤੇ ਕਿਉਂ ਉਹ ਨੂੰ ਮਾਰਿਆ?
ਇਸ ਲਈ ਜੇ ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।

1 ਯੂਹੰਨਾ 4:4 **ਹੇ ਬੱਚਿਓ, ਤੁਸੀਂ ਤਾਂ ਪਰਮੇਸੁਰ ਤੋਂ ਹੋ** ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ
ਸੋ ਓਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ।

1 ਯੂਹੰਨਾ 4:6 **ਅਸੀਂ ਪਰਮੇਸੁਰ ਤੋਂ ਹਾਂ**। ਜਿਹੜਾ ਪਰਮੇਸੁਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ। ਜੇ ਕੋਈ ਪਰਮੇਸੁਰ ਨੂੰ ਜਾਣਦਾ
ਹੈ ਉਹ ਸਾਡੀ ਸੁਣਦਾ ਹੈ। ਜੇ ਕੋਈ ਪਰਮੇਸੁਰ ਤੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ
ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹਾਂ।

1 ਯੂਹੰਨਾ 5:20 ਅਸੀਂ ਜਾਣਦੇ ਹਾਂ ਜੇ ਪਰਮੇਸੁਰ ਦਾ ਪੁੱਤਰ ਆਇਆ ਹੈ ਅਤੇ **ਸਾਨੂੰ ਬੁੱਧੀ ਦਿੱਤੀ ਹੈ ਭਈ ਅਸੀਂ ਉਸ ਸੱਚੇ ਨੂੰ**
ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸੁਰ ਅਤੇ ਸਦੀਪਕ ਜੀਵਨ ਇਹੋ
ਹੈ।

ਪਰਕਾਸ਼ ਦੀ ਪੇਥੀ 5:9 ਅਤੇ ਓਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ ਸਨ,-ਤੂੰ ਉਹ ਪੇਥੀ ਲੈਣ ਅਤੇ ਉਹ ਦੀਆਂ ਮੋਹਰਾਂ
ਖੋਲ੍ਹਣ ਦੇ ਜੇਗ ਹੈਂ, ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੋਮ ***ਵਿੱਚੋਂ**
ਪਰਮੇਸੁਰ ਦੇ ਲਈ ਲੋਕਾਂ ਨੂੰ **ਮੁੱਲ ਲਿਆ**। *(ਸਾਰੇ ਦੇ ਸਾਰੇ ਨਹੀਂ ਪਰ ਉਨ੍ਹਾਂ ਵਿੱਚੋਂ ਚੁਣੇ ਹੋਏ)

ਪਰਕਾਸ਼ ਦੀ ਪੇਥੀ 17:8 ਜਿਨ੍ਹਾਂ ਦਾ **ਨਾਉਂ ਜਗਤ ਦੇ ਮੁੱਢੋਂ ਜੀਵਨ ਦੀ ਪੇਥੀ ਵਿੱਚ ਨਹੀਂ ਲਿਖਿਆ ਗਿਆ**।

ਪਰਕਾਸ਼ ਦੀ ਪੇਥੀ 19:9 ਤਾਂ ਓਨ ਮੈਨੂੰ ਆਖਿਆ, ਲਿਖ ਭਈ ਧੰਨ ਓਹ ਜਿਹੜੇ ਲੇਲੇ ਦੇ ਵਿਆਹ ਦੀ ਦਾਉਤ ਵਿੱਚ **ਸੱਦੇ ਹੋਏ**
ਹਨ! ਅਤੇ ਓਨ ਮੈਨੂੰ ਆਖਿਆ ਭਈ ਏਹ ਪਰਮੇਸੁਰ ਦੀਆਂ ਸੱਚੀਆਂ ਗੱਲਾਂ ਹਨ।

ਪਰਕਾਸ਼ ਦੀ ਪੇਥੀ 20:15 ਅਤੇ ਜੇ ਕੋਈ ਜੀਵਨ ਦੀ ਪੇਥੀ ਵਿੱਚ ਲਿਖਿਆ ਹੋਇਆ ਨਾ **ਲੱਭਾ** ਤਾਂ ਉਹ ਅੱਗ ਦੀ ਝੀਲ
ਵਿੱਚ ਸੁੱਟਿਆ ਗਿਆ।

ਪਰਕਾਸ਼ ਦੀ ਪੇਥੀ 21:27 ਨਿਰੇ ਓਹ ਜਿਹੜੇ **ਲੇਲੇ ਦੀ ਜੀਵਨ ਦੀ ਪੇਥੀ ਵਿੱਚ ਲਿਖੇ ਹੋਏ ਹਨ**